### **Nectar Lifesciences Ltd.**



Ref. No. NLL/CS/2018- 182

Date: 06.11.2018

1. National Stock Exchange of India Limited

Exchange Plaza, C-1, Block - G, Bandra Kurla Complex, Bandra (East), MUMBAI - 400 051.

2. BSE Limited

Phiroze Jeejeebhoy Towers, Dalal Street, MUMBAI - 400 001.

Sub: Publication of Notice of Board Meeting dated November 14, 2018

Sir's.

We are furnishing herewith newspaper cutting of Notice of Board Meeting of the company scheduled to be held on November 14, 2018 which has been published in the following newspapers:

- 1. Business Standard (English-all editions) dated 06.11.2018-circulating in the whole or substantially the whole of India.
- 2. Desh Sewak (Punjabi) dated 06.11.2018 being published in language of the region where the registered office of the company is situated.

This is for your information and record please.

Yours faithfully,

For Nectar Lifesciences Limited

Company Secretary

Encl: a.a.

### JHAJJAR POWER LIMITED

Regd. Office: Village Khanpur, Tehsil Matenhail, District: Jhajjar, Haryana -124 142 | CIN: U40104HR2008SGC037809



The power of new standards

### STATEMENT OF UNAUDITED FINANCIAL RESULTS FOR THE HALF YEAR ENDED 30 SEPTEMBER, 2018

Particulars	(All amount in Rs. Lakhs, unless  6 months (Current 6 months) ended  (Current 6 months) ended  (Corresponding 6 months in the previous year) ended  30 September 2018  30 September 2017		Previous year ended 31 March 2018	
When the spinning and and the second				
	Unaudited	AND DESCRIPTION OF THE PARTY.		
	138,733	142,589	308,123	
Revenue from operations	612	50	385	
Other income	139,345	142,639	308,508	
Total income Total income	100,040			
Expenses	97,940	91,589	209,789	
Cost of materials consumed	2.315	1,970	5,239	
Employee benefits expense	13,602	15,630	29,522	
Finance costs	12.566	12,511	25,044	
Depreciation and amortisation expense	9,625	10,710	20,865	
Other expenses	136,048	132,410	290,459	
	3,297	10,229	18,049	
Profit from operations before exceptional items and tax	3,451			
Exceptional items	3,297	10,229	18,049	
Profit before tax	3,231			
Tax expense:	1,152	2,445	4,687	
Current tax	(16)	454	(650)	
Deferred tax credit	2,161	7,330	14,012	
Profit for the period/year	2,101	1,000		
an american income			(56)	
the tradit not be reclassified to prom or loss, net or tax	2.040	(613)	1,108	
thems that will be reclassified to profit or loss, liet of tax		1040)	1,052	
Total ather comprehensive income, net of the	2,040	0.7547	15,064	
	2,000	2000	2,000	
Paid-up equity share capital (Face Value per share Rs.10 each)	223,67	200,001	219,474	
Net worth (Refer Note 5)	7,00	2 0.00	7,006	
Debenture Redemption Reserve	7,00	31071		
	0)			
Earnings Per Share (of Rs.10 each) (Earnings per share for six months are not annualised) (Refer Note)	0.0	9 0.31		
Rasic (absolute Rs. per share)	0.0	0.04		
Diluted (absolute Rs. per share)	1.4	1.00		
Dobt Faulty Ratio (Refer Note 5)	1.0	4.00	1.36	
Data Convice Coverage Ratio (Refer Note 3)	2	0.4		
Interest Service Coverage Ratio (Refer Note 5)	1.		6 1.39	

- The above results were reviewed by the Audit Committee and approved by the Board of Directors at their meeting held on 5 Notes to Unaudited Financial Results: November 2018. The financial results have been prepared in accordance with Companies (Indian Accounting Standards) Rules 2015 (Ind AS) as prescribed under Section 133 of the Companies Act, 2013 and other recognised accounting practices and policies to the extent applicable and disclosed information required to be disclosed in terms of Regulation 52 of SEBI (Listing Ohligations
- India Ratings and Research has reaffirmed the Company's rating at IND AA+ (SO) for its debentures issued on 9 April 2015 (issue



Quotations are invited for supply & installation of PV SIMULATOR.

For details please visit www.iitg.ac.in/home/tender/19 xEEESGTIITG01137xxCK004 AR(R&D) NecLife

Place: Chandigarh Dated: 05.11.2018

### **NECTAR LIFESCIENCES LIMITED**

Regd Office Vill Saldpara, Tensal Derabassi Diati, S.A.S., Negar (Mohali) Punjab-140507, ClN: L24222PB 1995PLC016684, Fel. +81-17 62-30 8000, Fax 491-17 62-30 8135, Ernall, cast paidle, com, Vebbile: www.neckie.com

NOTICE
Notice is hereby given that a Meeting of Soard of Directors of the Company will be held on November 14, 2018 to consider inter-alia amongst other items, the un-audited Financial Results for the quarter and half year ended on September 30, 2018.

This information is also available on the Company's website i.e. http://www.naclife.com/public/uploads/1541399880202046852.pdf and on the website of the Stock Exchanges at www.bseindia.com and www.nseindia.com

By the order of the Board (Ankita Jain)

Company Secretary



ANDINSIGHTES

SHILPA MED

Fragaingia Ph: 08532-238704 Fax: 0853 NOTICE

Pursuant to Regulation 47 of SEBI read with Regula and Disclosure Requirements) Regulations, 2015, Nof the Board of Directors will be held on Wednesday, to alia to consider and publish the Un-audited Finan ended 30,09,2018 in compliance of Regulation 33 And the Trading Window for dealing in securities of Directors, Designated Employees and Auditors | Company from 07th November, 2018 to 15th November

Date: 05-11-2018

Place : Raichur

COMPANY SE

### SHIVAM AUTOTECH LIMITED

CIN: L34300DL2005PLC139163

Regd. Office; 303, 3rd Floor, Square One; District Centre, Saket, New Delhi-1 10017. Telephone No.: +91 11 49242100; Fax: +91 11 49242116

E-mail: admn@shivamautotech.com

## REVIEWED FINANCIAL RESULTS FOR THE QUARTER ENDED 30TH SEPTEMBE

Particulars	Quarter ended 30-09-2018	Quarter ended 30-06-2018	Quarter ended 30-09-2017	ended 17 30-09-2018	
Patticular	(Un Audited)	(Un Audited)	(Un Audited)	(Un Audited)	(Un A
	16,241.73	15,501.59	14,469.04	31,743.31	29
Total income from operations (Net)	357.44	322.94	211.71	680.34	
Net Profit / (Loss) for the period (before tax, Exceptional and/or Extraordinary items)	357.44	322.94	211.71	680.34	
Net Profit/(Loss) for the period before tax (after exceptional and/or Extraordinary items)	119.97	241.49	564.57	361.42	
Net Profit/(Loss) for the period after tax (after exceptional and/or Extraordinary items)	A STANDARD OF THE	245.54	559.85	378.23	
Total Comprehensive Income for the period [comprising Profit/ (Loss) for the period (after tax) and other	132.73	240.04	- Per T	State of Land	
comprehensive income (after tax))	2,000.00	2,000.00	2,000.00	2,000.00	
Equity share capital  Reserves (Excluding Revaluation Reserve)			0.56	0.36	3
Reserves (Excluding Revaluation Technology Reserves (Excluding Reserves Reserves (Excluding Revaluation Technology Reserves (Excluding Reserves Reserves (Excluding Revaluation Technology Reserves (Excluding Reserves Reserves (Excluding Reserves Reserv	0.12	0.24	0.50	3.00	

1. The above is an extract of the detailed format of Quarterly Financial Results filed with the Stock Exchanges under regula obligations and Disclosure requirements) Regulations, 2015. The full format of the Quarterly Financial Results are availab

# ਨਾਮ ਦੀ ਬਦਲੀ

🖛 ਮੈਂ, ਗੁਰਮੀਤ ਸਿੰਘ ਪੁੱਤਰ ਦਵਿੰਦਰ ਸਿੰਘ ਪਿੰਡ ਝਾਂਡੇ ਡਾਕਖਾਨਾ ਥਰੀਕੇ, ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਗੁਰਮੀਤ ਸਿੰਘ ਲਾਂਬਾ ਰੱਖ ਲਿਆ ਹੈ।

🖛 ਮੈਂ, ਸੰਗੀਤਾ ਪਤਨੀ ਰਾਹੁਲ ਗੋਲਡੀ, ਵਾਸੀ 33/1631/ਏ ਨਿਊ ਅਸ਼ੋਕ ਨਗਰ-ਏ ਸਲੇਮ ਟਾਬਰੀ, ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਸੰਗੀਤਾ ਗੋਲਡੀ ਰੱਖ ਲਿਆ ਹੈ।

🖛 ਮੈਂ, ਮੁਕੇਸ਼ ਕੁਮਾਰ ਪੁੱਤਰ ਸ੍ਰੀ ਅਮਰ ਸਿੰਘ ਵਾਸੀ ਬੀ-34/1544, ਨਿਊ ਚੰਦਰ ਨਗਰ, ਗਲੀ ਨੰਬਰ 1 ਸਿਵਿਲ ਲਾਈਨਜ਼ ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਮੁਕੇਸ਼ ਕੁਮਾਰ ਸੈਣੀ ਰੱਖ ਲਿਆ ਹੈ।

## ਬੇਦਖਲੀ ਸੂਚਨਾ

🕶 ਮੈ', ਲਖ਼ਬੀਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਰੱਤਾ ਗੁੱਦਾ ਪੱਟੀ (ਤਰਨਤਾਰਨ) ਆਪਣੇ ਲੜਕੇ ਬਾਜ ਸਿੰਘ ਅਤੇ ਨੂੰਹ ਰਜਵੰਤ ਕੌਰ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹਨ ਮੈਂ ਇਨ੍ਹਾਂ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦੀ ਹਾ। ਲੈਣ-ਦੇਣ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ।

# ਨਾਮ ਦੀ ਬਦਲੀ

■ I, Amarjit Kuar W/o Jagroop Singh 326/9, Rose Avenue DBN Road Gurdaspur (Punjab). Have Changed My Name Amarjit Kaur To Amarjeet Kaur. Please Concerned Note.

**▼ I, Amandeep S/o** Harbhajan Lal Mohalla Dhakki Vill. Kalanaur Distt. Gurdaspur Have Name changed my Amandeep To Amandeep Balhotra. Please All Concerned Note.

### ਪਬਲਿਕ ਨੋਟਿਸ

ਬਾ-ਅਦਾਲਤ ਲਕਸ਼ੇ ਕੁਮਾਰ ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਬਾਘਾ ਪਰਾਣਾ

ਪਬਲਿਕ ਨੋਟਿਸ

ਵਿਸ਼ਾ :- ਤਕਸੀਮ ਕੇਸ ਅਨਵਾਨ ਬਲਜਿੰਦਰ ਸਿੰਘ ਪੱਤਰ ਬਲਵੰਤ ਸਿੰਘ ਪੱਤਰ ਭਾਨ ਸਿੰਘ ਆਦਿ ਵਾਸੀ ਨੱਥੁਵਾਲਾ ਗਰਬੀ ਬਨਾਮ ਸਵਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਪੱਤਰ ਬਿਸ਼ਨ ਸਿੰਘ ਆਦਿ ਵਾਸੀਆਨ ਪਿੰਡ ਨੱਥਵਾਲਾ ਗਰਬੀ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ।

ਨੌਟਿਸ ਬਨਾਮ ਆਮ ਪਬਲਿਕ ਉਪਰੋਕਤ ਵਿਸ਼ੇ ਸਬੰਧੀ ਇਸ ਨੋਟਿਸ ਰਾਹੀਂ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਪਰੋਕਤ ਕੇਸ ਇਸ ਅਦਾਲਤ ਵਿਚ ਸਣਵਾਈ ਅਧੀਨ ਹੈ। ਜਿਸ ਦੀ ਅਗਲੀ ਤਾਰੀਖ ਪੇਸ਼ੀ ਮਿਤੀ 06.12.2018 ਨਿਯਤ ਹੈ। ਇਸ ਕੇਸ ਵਿਚ ਖੇਵਟ ਨੰ. 136 ਵਿਚ ਫਰੀਕਸਾਨੀ ਸਵਰਨ ਸਿੰਘ ਪੁੱਤਰ ਪ੍ਰੀਤਮ ਸਿੰਘ, ਹਰਕੋਮਲ ਸਿੰਘ ਪੁੱਤਰ ਸਵਰਨ ਸਿੰਘ, ਬਲਜਿੰਦਰ ਸਿੰਘ ਪੁੱਤਰ ਸੂਰਜਨ ਸਿੰਘ, ਗੁਰਨੂਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਨੱਥੁਵਾਲਾ ਗਰਬੀ ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਦੀ ਇਤਲਾਹ ਸਧਾਰਨ ਤਰੀਕੇ ਨਾਲ ਨਹੀਂ ਹੋ ਸਕੀ। ਇਸ ਲਈ ਇਸ ਨੋਟਿਸ ਰਾਹੀਂ ਉਕਤ ਖੇਵਟਾਂ ਨਾਲ ਸਬੰਧਤ ਵਿਅਕਤੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕ ਮਿਤੀ 06.12.2018 ਨੂੰ ਅਸਾਲਤਨ ਜਾਂ ਵਕਾਲਤਨ ਹਾਜ਼ਰ ਅਦਾਲਤ ਆ ਕੇ ਪੇਸ਼ ਹੋਣ। ਬਾਅਦ ਗੁਜ਼ਰਨੇ ਮਿਆਦ ਕੋਈ ਉਜਰ ਕਾਬਲੇ ਸਮਾਇਤ ਨਹੀਂ ਹੋਵੇਗਾ ਅਤੇ ਤਕਸੀਮ ਕੇਸ ਦਾ ਫ਼ੈਸਲਾ ਇਕਤਰਫ਼ਾ ਕਰ ਦਿੱਤਾ ਜਾਵੇਗਾ

ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ, ਦਰਜਾ ਪਹਿਲਾ, ਬਾਘਾ ਪਰਾਣਾ।

# Certificate Lost

I, Mukul Vij S/o Madan Lal Vij R/o #85, Ahatta Uggar Sain, Basti Tankan Wali, Ferozepur, have lost my original +2 certificate Roll No.2689808. I had made FIR, If anybody found, kindly call this number 9888107076

PRIME INDUSTRIES LIMITED Regd. Office: Master Chambers, 19, Feroze Gandhi Market, Ludhiana CIN: L15490PB1992PLC012662 Tel. No.: 0161-3911500 Fax No.: 0161-2402963

E-mail: prime indust@yahoo.com Website: primeindustrieslimited.com NOTICE

Notice is hereby given that a meeting of

Board of Directors will be held on Wednesday, the 14th Day of November, 2018, inter-alia, to consider & approve the Un-Audited Financial Results for the quarter and six months ended 30.09.2018. This information is also available on website of the company i.e www.primeindustrieslimited.com and the website of BSE Limited I.e. www.bseindia.com.

> By order of the Board For Prime Industries Limited

Place: Ludhiana (Jasleen Kaur Bath) Date: 05.11.2018 Company Secretary

## ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

🕶 ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਇਸ਼ਤਿਹਾਰਾਂ ਡਿਸਪਲੇ ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

REGENCY INVESTMENTS LIMITED CIN: L67120PB1993PLC013169 Reg. Off .:- Unit No 201-B, 2nd Floor, Global Business Park, Waraich Farm Compound, NH-22, Delhi-Ambala-CHD Road, Zirakpur, Mohali- 140603, Punjab Email ID: regencyinvestments/td@gmail.com

NOTICE

Pursuant to Regulation 29 of the SEBI (Listing Obligation and Disclosure Requirement Regulations, 2015, Notice is hereby given that a meeting of the Board of Directors of the Company will be held on November 14, 2018 to consider, approve and take on record Un-Audited Financial Results of the Company for the Quarter & Six Months ended on

For Regency Investments Limited

# ਗੁਮਸ਼ੁਦਾ ਦੀ ਤਾਲਾਸ਼

ਮਨਜੀਤ ਕੌਰ ਪੱਤਨੀ ਨਸੀਬ ਸਿੰਘ ਵਾਸੀ ਪੰਨਵਾ ਨੇ ਆਪਣੇ ਭਾਣਜੇ ਸਮੇਤ ਅਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਡੱਫਰ,ਥਾਨਾ ਗੜਦੀਵਾਲਾ ਚ ਹਾਜਰ ਹੋ ਕੇ ਇਤਲਾਹ ਦਿੱਤੀ ਕਿ ਉਸ ਦਾ ਪਿਤਾ ਦਰਸਣ ਸਿੰਘ ਪੁੱਤਰ ਭਾਗ ਸਿੰਘ ਜੋ ਕਿ 40/42ਸਾਲ ਪਹਿਲਾ ਪਿੰਡ ਡੱਫਰ ਤੋਂ ਕਿਸੇ ਕੰਮ ਕਾਰ ਦੇ ਸੰਬੰਧ ਚ ਬਾਹਰ ਗਿਆ ਸੀ ਤੇ ਅੱਜ ਤੱਕ ਵਾਪਿਸ ਨਹੀ ਆਇਆ ,ਉਸ ਵਕਤ ਪਤਾ ਨਾ ਹੋਣ ਕਰਕੇ ਕਿਸੇ ਭੀ ਸੰਸਥਾ ਚ ਇਤਲਾਹ ਨਹੀਂ ਦੇ ਸਕੇ ਸੀ ,ਹੁਣ ਤੱਕ ਸਕੇ ਸਬੰਧੀਆ ਅਤੇ ਰਿਸਤੇਦਾਰਾ ਪਾਸ਼ੋ ਕਾਫੀ ਤਾਲਾਸ ਕੀਤੀ ਪਰ ਕੋਈ ਪਤਾ ਨਹੀਂ ਲੱਗ ਸਕਿਆ ,ਇਸ ਸੰਬੰਧੀ ਰਪਟ ਮਿਤੀ 31 ,2-8-



18 ਸਮਾ 3-50ਪੀ ਐਮ ਦਰਜ ਕੀਤੀ ਗਈ ਹੈ ,ਅਗਰ ਕਿਸੇ ਨੂੰ ਕੋਈ ਇਨਾ ਸਬੰਧੀ ਇਤਲਾਹ ਮਿਲੇ ਤਾ ਹੇਠ ਲਿਖੇ ਨੰਬਰਾ ਤੇ ਸੂਚਿਤ ਕੀਤਾ ਜਾਵੇ । **ਮੁਖ ਅਫਸਰ -94170-19292** ਥਾਣਾ ਨੰ:01886-260201, ਇਤਲਾਈਆ ਨੰ:98765-47071

### ਕਰਜ਼ਾ ਵਸੂਲੀ ਟ੍ਰਿਬਿਊਨਲ-1 ਐਸਸੀਓ 33-34-35, ਦੂਸਰੀ ਮੰਜ਼ਿਲ, ਸੈਕਟਰ-17 ਏ, ਚੰਡੀਗੜ੍ਹ

ਡੀ ਨੰ. 11189 ਓਏ ਨੰ. 05/2018 ਮਿਤੀ 30.10.2018

ਫਾਇਲਿੰਗ ਰਿਪਲਾਈ ਤੇ ਅਪੀਰੈਂਸ ਲਈ ਸੰਮਨ (ਸੰਮਨ ਅੰਡਰ ਸੈਕਸ਼ਨ 19(4) ਦੇ ਰਿਕਵਰੀ ਆਫ਼ ਡੈਬਟਸ ਡਿਊ ਟੂ ਬੈਂਕਸ ਐਂਡ ਫਾਈਨੈੱਸ਼ੀਅਲ ਇਸਟੀਟਿਊਸ਼ਨਜ਼ ਐਕਟ, 1993 ਦੇ ਸੈਕਸ਼ਨ ਜੋ ਰੂਲਜ਼ 12 ਅਤੇ 13 ਡੈਬਟਸ ਰਿਕਵਰੀ ਟ੍ਰਿਬਿਊਨਲ (ਪ੍ਰੋਸੀਡਿਊਰ) ਰੁਲਜ਼ ਸਹਿਤ ਪੜ੍ਹਿਆ ਜਾਵੇ। ਸਮੇਂ ਸਮੇਂ 'ਤੇ ਸੋਧੇ ਗਏ ਦੇ ਤਹਿਤ)

ਬੀਓਐਮ ਬਨਾਮ ਮੋਹਨ ਸਿੰਘ 1. ਮੋਹਨ ਸਿੰਘ ਪੁੱਤਰ ਸ੍ਰੀ ਪਿਆਰਾ ਸਿੰਘ ਉਮਰ 50 ਸਾਲ ਵਾਸੀ ਪਿੰਡ ਚੱਕ ਆਰੀਆਂ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਪੰਜਾਬ।

2. ਨਿਰਮਲ ਸਿੰਘ ਪੁੱਤਰ ਸ੍ਰੀ ਗੁਰਦਿਆਲ ਸਿੰਘ ਵਾਸੀ ਪਿੰਡ ਮਿਆਨੀ ਮਲਾਹਾ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਪੈਜਾਬ।

ਮੈਂ ਇਹ ਨਿਰਦੇਸ਼ ਦਿੰਦਾ ਹਾਂ ਕਿ ਉਪਰੋਕਤ ਕੇਸ ਅਸਲ ਰੂਪ 'ਚ ਇਸ ਟ੍ਰਿਬਿਊਨਲ ਸਨਮੁੱਖ ਰਿਕਵਰੀ ਆਫ ਡੈਬਟਸ ਡਿਊ ਟੂ ਬੈਂਕਸ ਐਂਡ ਫਾਈਨੈਂਸ਼ੀਅਲ ਇਸਟੀਟਿਊਸ਼ਨਜ਼ ਐਕਟ, 1993 ਦੇ ਸੈਕਸ਼ਨ 19 ਤਹਿਤ ਰੂ. 11,92,555/- ਦੀ ਵਸਲੀ ਲਈ ਦਾਇਰ ਕੀਤਾ ਗਿਆ ਸੀ। ਇਸ ਦੀ ਸਧਾਰਨ ਤਰੀਕੇ ਨਾਲ ਪੈਰਵੀ ਨਹੀਂ ਹੋ ਸਕਦੀ ਇਸ ਕਰਕੇ ਤੁਹਾਨੂੰ ਇਸ ਪ੍ਰਕਾਸ਼ਨਾਂ ਰਾਹੀਂ ਸਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਟਿਬਿਊਨਲ ਸਨਮੁੱਖ ਮਿਤੀ 29.1.2019 ਨੂੰ ਸਵੇਰੇ 10.30 ਵਜੇ ਤੱਕ ਪੇਸ਼ ਹੋਵੇ।

ਤੁਹਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਤੁਸੀਂ ਉਪਰੋਕਤ ਦੱਸੀ ਮਿਤੀ ਨੂੰ ਗੈਰ ਹਾਜ਼ਰ ਹੁੰਦੇ ਹੋ ਤਾਂ ਕੇਸ ਦੀ ਸੁਣਵਾਈ ਕਰ ਦਿੱਤੀ ਜਾਵੇਗੀ।

ਦਿੱਤਾ ਗਿਆ ਮੇਰੇ ਹਸਤਾਖਰ ਅਤੇ ਇਸ ਟ੍ਰਿਬਿਊਨਲ ਦੀ ਮੋਹਰ ਤਹਿਤ 29 ਅਕਤੂਬਰ 2018 ਨੂੰ।

ਬਾ ਹੁਕਮ ਟ੍ਰਿਬਿਊਨਲ, ਰਜਿਸਟਰਾਰ ਡੀਆਰਟੀ−1, ਚੰਡੀਗੜ੍ਹ

ਸਾਹਿਲ ਜੈਨ, ਕੈਪਨੀ ਸਕੱਤਰ

## MONTE CARLO

### It's the way you make me feel ਮੌਂਟੀ ਕਾਰਲੋਂ ਫੈਸ਼ਨਜ਼ ਲਿਮਟਿਡ

(CIN: L51494PB2008PLC032059) ਰਜਿ. ਦਫ਼ਤਰ : ਬੀ-29-106, ਜੀਟੀ ਰੋਡ, ਸ਼ੇਰਪਰ, ਲੁਧਿਆਣਾ-141003 ਵੋਨ : 91-161-5048610-20-30-40, Fax: 91-161-5048650 Email: investor@montecarlocorporate.com, Website: www.montecarlocorporate.com

ਬੋਰਡ ਮੀਟਿੰਗ ਨੋਟਿਸ ਸੇਬੀ (ਲਿਸਟਿੰਗ ਔਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰਇਮੈਂਟਸ) ਰੈਗੁਲੇਸ਼ਨ 2015 ਦੇ ਰੈਗੁਲੇਸ਼ਨ 47 ਦੇ ਨਾਲ ਪੜ੍ਹੇ ਜਾਂਦੇ ਰੈਗੁਲੇਸ਼ਨ 29 ਤਹਿਤ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਮੰਗਲਵਾਰ 13 ਨਵੰਬਰ, 2018 ਨੂੰ ਦੁਪਹਿਰ 2.30 ਵਜੇ ਇਸ ਦੇ ਰਜਿਸਟਰਡ ਦਫ਼ਤਰ

1. ਮਿਤੀ 30 ਸਤੰਬਰ 2018 ਨੂੰ ਖ਼ਤਮ ਹੋਏ ਤਿਮਾਹੀ, ਛਿਮਾਹੀ ਦੇ ਅਣਪੜਤਾਲੇ ਵਿਤੀ ਨਤੀਜਿਆਂ ਨੂੰ ਜਾਂਚਣ ਅਤੇ ਮਨਜ਼ੂਰ ਕਰਨ ਲਈ ਅਤੇ

2. ਕੰਪਨੀ ਦੇ ਫੂਲੀ ਪੇਡਅਪ ਇਕੂਅਟੀ ਸ਼ੌਅਰ ਨੂੰ ਮੂੜ ਤੋਂ ਖਰੀਦਣ ਦੇ ਮਤੇ 'ਤੇ ਵਿਚਾਰ ਕਰਨ ਲਈ ਕੀਤੀ ਜਾਵੇਗੀ। ਇਹ ਜਾਣਕਾਰੀ ਕੰਪਨੀ ਦੀ ਵੈਬਸਾਈਟ www.montecarlocorporate.com ਅਤੇ ਸਟਾਕ ਐਕਸਚੇਜਾਂ ਦੀ ਵੈਬਸਾਈਟ www.bseindia.com ਅਤੇ

www.nseindia.com 'ਤੇ ਵੀ ਦੇਖੀ ਜਾ ਸਕਦੀ ਹੈ। ਲਈ ਮੋ'ਟੀ ਕਾਰਲੋ ਫੈਸ਼ਨਜ਼ ਲਿਮਟਿਡ ਸਹੀ/-

ਸਥਾਨ : ਲੁਧਿਆਣਾ ਮਿਤੀ : 5.11.2018

ਕਲਾਸੀਵਾਈਡ ਇਸ਼ਤਿਹਾਜ

September 30, 2018.

Gaurav Kumar Place: Punjab Managing Director Date: 05.11.2018 DIN: - 06717452

## ਉਚ ਪੱਧਰੀ ਕਮੇਟੀ ਲਈ 5 ਸਨਮੁੱਖ ਸ੍ਰੀ ਮਨੌਜ ਖੱਤਰੀ, ਐਚਸੀਐਸ ਅਸਿਸਟੈਂਟ ਅਸਟੇਟ ਵਿਧਾਇਕਾਂ ਤੇ ਇਕ ਹਿੰਦੀ ਮਾਹਰ

ਆਫਿਸਰ, ਅਸਟੇਟ ਅਫ਼ਸਰ ਯੂ.ਟੀ., ਚੰਡੀਗੜ੍ਹ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਰਜਿਸਟਰਡ ਵਲੀਅਤ ਮਿਤੀ 20/6/ 1993 ਦੇ ਅਧਾਰ 'ਤੇ ਮਕਾਨ ਨੂੰ. 3323, ਸੈਕਟਰ 23ਡੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੀ ਮੜਕੀਅਤ ਸੀ ਜੈਐਮ ਚੋਡਾ ਦੇ ਨਾਂਤਬਦੀਲ ਨੂੰ ਸ਼ਚਿਤ ਕੀਤਾ ਜਾਂਦਾ ਹੈ ਕਿ ਇਸ ਦੇ ਕਰਨ ਦੇ ਰਿਕਾਰਡ ਮੁਤਾਬਕ 3323, ਸੈਕਟਰ 23ਰੀ

ਪਬਲਿਕ ਨੋਟਿਸ

ਚੇਡੀਗੜ੍ਹ ਦਾ 100 ਫੀਸਦੀ ਹਿੱਸਾ ਸ਼ੀਮਤੀ ਸਹਿਆਵਤੀ (ਸਿਰ ਜੀਵਨ ਸੀਮਾ ਲਈ। ਦੇ ਨਾਂ ਬੋਲਦਾ ਹੈ। ਜੇ ਐਮ ਚੱਡਾ ਨੇ ਦੱਇਆ ਕਿ ਸ਼ੀਮਤੀ ਸਭਿਆਵਤੀ ਜੋ ਉਪਰ ਦੱਸੀ ਜਾਈਦਾਦ ਦੇ 100 ਫਿਸਦੀ ਸਿਰਫ ਜੀਵਨ ਸੀਮਾ ਨਈ) ਹਿੱਸੇ ਦੀ ਮਾਲਕ ਹੈ, ਦੀ ਮੌਤ ਮਿਤੀ 04.01.2018 ਨੂੰ ਹੋ ਗਈ ਹੈ ਤੋਂ ਉਨ੍ਹਾਂ ਨੇ ਹੇਠ ਦਰਸਾਏ ਕਾਨੂੰਨੀ ਵਾਰਸ ਦੱਸੇ ਹਨ। i. ਸ੍ਰੀ ਜੈ ਐੱਮ ਚੱਡਾ, ਪੁੱਤਰ 2ੰ ਸੀਮਤੀ ਰੈਨੂੰ, ਪੁੱਤਰੀ 3 ਸ੍ਰੀਮਤੀ ਸ਼ੁਧੂ ਬਜ਼ਾਜ, ਪੁੱਤਰੀ, 4. ਸ੍ਰੀਮਤੀ ਸ਼ੁਸ਼ੀ ਕੁਸ਼ੀਨ ਪੁੱਤਰੀ। ਹੁਣ; ਸੀ ਜੋ.ਐਮ. ਚੌਰਾ ਨੇ ਸਵਾਐਨ.ਸੀ. ਚੌਰਾ ਦ ਰਜਿਸਟਰਡ ਦਸ਼ੀਅਤ ਮਿਤੀ 20/6/1993 ਦੇ ਅਧਾਰ ਤਿ ਉਪਰੋਕਤ ਜਾਈਵਾਦ ਦੇ ਮਲਕੀਅਤ ਰੋਕ ਲੈਣ ਲਈ ਬਿਨੇ ਕਿਤਾ ਹੈ। ਜੇਕਰ ਕਿਸੇ ਨੂੰ ਵੀ ਸਵਰਗਵਾਸ਼ੀ ਦੇ ਕਿਸੇ ਹੋਰ ਕਾਨੂੰਨੀ ਵਾਰਸ ਬਾਰੇ ਜਿਨ੍ਹਾਂ ਦੇ ਨਾਮ ਉਪਰ ਦਿੱਤੇ ਗਏ ਹਨ, ਤੋਂ ਇਲਾਵਾ ਖਤਾ ਹੈ ਤਾਂ ਉਹ ਅਸਟੇਟ ਦੜਤਵ, ਸੈਕਟਰ 17. ਯੂਟੀ ਚੰਡੀਗਗ੍ਰ ਵਿਖੇ ਸੂਚਿਤ ਕਰੇ। ਬਿਨੋਕਾਰਾਂ ਦੇ ਨਾਮ 'ਤੇ ਉਕਤ ਜਾਇਦਾਦ : ਤਬਦੀਲ ਕਰਨ ਦੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਇਸ ਇਸ਼ਤਿਹਾਰ ਛਪਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਨਿਮਨਹਸਤਾਖਰੀ ਨੂੰ ਲਿਖਤੀ ਭੌਰ 'ਤੇ ਮੈਜਿਸਟ੍ਰੇਟ/ਨੇਟਰੀ ਤੋਂ ਤਸਦੀਕ ਕੀਤੇ ਐਫੀਡੇਵਿਟ ਨਾਲ ਇਤਰਾਜ਼ ਬਾਰੇ ਸੂਚਿਤ ਕਰੇ। ਅਜਿਹਾ ਨਾ ਹੋਣ ਦੀ ਸ਼ੁਰਤ ਵਿੱਚ ਉਕਤ ਜਾਇਦਾਦ ਦਾ ਹਿੱਸਾ ਤਬਦੀਲ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਕਿਸੇ ਪੁਕਾਰ ਦਾ ਕੋਈ ਦਾਅਵਾ ਬਾਅਦ ਵਿੱਚ ਮੰਨਿਆ ਨਹੀਂ ਜਾਵੇਗਾ। ਸਨਮੁੱਖ ਸ੍ਰੀ ਮਨੌਜ ਖੱਤਰੀ, ਐਚਸੀਐਸ ਅਸਿਸਟੈਂਟ ਅਸਟੇਟ ਆਫਿਸਰ, ਅਸਟੇਟ ਅਫ਼ਸਰ ਯੂ.ਟੀ., ਚੋਡੀਗੜ੍ਹ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

### ਪਬਲਿਕ ਨੋਟਿਸ ਸਨਮੁੱਖ ਸ੍ਰੀ ਮਨੌਜ ਖੱਤਰੀ, ਐਚਸੀਐਸ ਅਸਿਸਟੈਂਟ ਅਸਟੇਟ ਆਵਿਸਰ, ਅਸਟੇਟ ਅਫ਼ਸਰ ਯੂ.ਈ., ਚੰਡੀਗੜ੍ਹ ਦੀਆਂ

ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਬਿਨ੍ਹਾਂ ਵਸੀਅਤ ਮੌਤ ਦੇ ਆਧਾਰ 'ਤੇ ਸਵ, ਸ੍ਰੀਮਤੀ ਬਾਦੀ ਦੇਵੀ ਦੇ ਮਲਕੀਅਤ ਦੇ 100 ਫ਼ੀਸਦੀ ਲੀਜ਼ ਫੋਲਡ ਰਾਈਟ ਤਕਕੀਲ ਕਰਨ ਸਬੰਧੀ। ਆਮ ਜਨ ਸਥਾਰਨ ਤੋਂ ਸਾਰੇ ਸਬੰਧੀਆਂ ਨੌਟਿਸ ਦਿੱਤਾ ਜਾਂਦਾ ਹੈ ਕਿ ਇਸ ਵਫ਼ਤਰ ਦੇ ਰਿਕਾਰਡ ਮੁਤਾਬਕ ਦੀਪ ਸਕਾਨ ਨੰ. 2339 ਸੈਕਟਰ 24 ਸੀ ਚੇਡੀਗੜ੍ਹ ਸ਼ੀਮਤੀ ਬਾਵੀ ਦੇਵੀ ਦੇ ਨਾਮ ਬੋਲਦਾ ਹੈ। ਸ਼

ਅਬੌਕ ਕੁਮਾਰ ਪੁੱਤਰ ਸਵਾ ਸ੍ਰੀ ਦੀਨਾ ਨਾਥ ਨੇ ਸ੍ਰੀਮਤੀ ਬਾਵੀ ਦੇ ਜ਼ਿਨ੍ਹਾਂ ਦੀ ਬਿਨ੍ਹਾਂ ਵਸ਼ੀਅਰ ਮੌਤ ਮਿਤੀ 20.2.2012 ਨੂੰ ਹੋਈ ਦੇ ਆਧਾਰ 'ਤੇ ਉਪਰੋਕਤ ਮਕਾਨ ਦੇ ਮਾਲਗਾਨਾ ਹੱਕ ਆਪਣੇ ਨਾਮ ਤਬਦੀਲ ਕਰਨ ਦੀ ਬੇਨਤੀ ਕੀਤੀ ਹੈ ਅਤੇ ਦੱਸਿਆ ਹੈ ਕਿ ਸਵਾਦੇ ਹੋਣ ਮੁਤਾਬਕ ੰਸ਼ੀ ਅਬੇਕ ਕੁਮਾਰ ਪੁੱਤਰ ਹੁਣ ਸ਼੍ਰੀ ਅਬੇਕ ਕੁਮਾਰ ਦੀਪ ਮਕਾਨ ਨੂੰ 2339 ਸੰਕਟਨਰ 24 ਸੀ ਚੰਗੀਗੜ੍ਹ ਦੇ 100 ਫ਼ੀਸਦੀ ਮਾਲਕਾਨਾ ਹੋਕ ਸ਼੍ਰੀਮਤੀ ਬਾਵੀ ਦੇਵੀ ਬਿਨ੍ਹਾਂ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਸ਼ ਕਰਨ

ਦੀ ਬੋਨਤੀ ਕੀਤੀ ਹੈ। ਜੰਕਰ ਕਿਸੇ ਨੂੰ ਵੀ ਸ਼ਵਰਗਵਾਸੀ ਦੇ ਕਿਸੇ ਹੋਰ ਕਾਨੂੰਨੀ ਵਾਰਸ ਬਾਰੇ ਜਿਨ੍ਹਾਂ ਦੇ ਨਾਅ ਉਪਰ ਦਿੱਤੇ ਗਏ ਹਨ, ਤੋਂ ਇਲਾਵਾ ਪਤਾ ਹੈ ਤਾਂ ਉਹ ਅਸਟੇਟ ਦਫ਼ਤਰ, ਸੈਕਟਰ 17, ਯੂਟੀ ਚੰਡੀਗੜ੍ਹ ਵਿਖੇ ਸੂਚਿਤ ਕਰੇ। ਬਿਨੈਕਾਰਾਂ ਦੇ ਨਾਮ 'ਤੇ ਉਕਤ ਜਾਇਦਾਦ ਨੂੰ ਤਬਦੀਲ ਕਰਨ ਦੇ ਜੋਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਇਸ ਇਸ਼ਤਿਹਾਰ ਛਪਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਨਿਮਨਰਸਤਾਖ਼ਗੋ ਨੂੰ ਲਿਖਤੀ ਤੌਰ 'ਤੇ ਮੌਜਿਸਟ੍ਰੇਟ/ਨੋਟਰੀ ਤੋਂ' ਤਸਦੀਕ ਕੀਤੇ ਐਫੀਡੇਵਿਟ ਨਾਲ ਇਤਰਾਜ਼ ਬਾਰੇ ਸੁਚਿਤ ਕਰੋ। ਅਜਿਹਾ ਨਾ ਹੋਣ ਦੀ ਸ਼ੁਬਰ ਵਿੱਚ ਉਕਤ ਜਾਇਦਾਦ ਦਾ ਹਿੱਸਾ ਤਬਦੀਲ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਬਾਅਦ ਵਿੱਚ ਮੋਨਿਆ ਨਹੀਂ ਜਾਵੇਗਾ ਸਨਮੁੱਖ ਸ੍ਰੀ ਮਨੌਜ ਖੱਤਰੀ, ਐਚਸੀਐਸ ਅਸਿਸਟੈੱਟ ਅਸਟੇਟ ਆਵਿਸਰ, ਅਸਟੇਟ ਅਫ਼ਸਰ ਯੂ.ਟੀ., ਚੰਡੀਗੜ੍ਹ ਦੀਆਂ ਬਕਤੀਆਂ ਦੀ ਵਰਤੋਂ ਕਰਦੇ ਹੋਏ)

# E-MAIL:- deshadvt@gmail.com

ਇਸ਼ਤਿਹਾਰ ਦੇਣ ਲਈ ਹੇਠ ਲਿਖੇ ਨੈਬਰਾਂ 'ਤੇ ਸੰਪਰਕ ਕਰੋ

ਫ਼ੋਨ: 0172-2657256-57,

ਫੈਕਸ ਨੰ:0172-2657118

ਵਿਅਕਤੀ ਦੇ ਨਾਂ ਨੂੰ ਮਨਜ਼ੂਰੀ ਚੰਡੀਗੜ੍ਹ, 5 ਨਵੰਬਰ (ਪ.ਪ.) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿਚ ਹਿੰਦੀ ਭਾਸ਼ਾ ਦੇ ਪ੍ਰਸਾਰ ਨਾਲ ਸਬੰਧਿਤ ਉੱਚ ਪੱਧਰੀ ਕਮੇਟੀ ਵਿਚ ਨਾਮਜਦ ਕਰਨ ਲਈ 5 ਵਿਧਾਇਕਾਂ ਅਤੇ ਇਕ ਹਿੰਦੀ ਮਾਹਰ ਵਿਅਕਤੀ ਦੇ ਨਾਅ ਨੂੰ ਮੈਜੂਰੀ ਦਿੱਤੀ ਹੈ। ਇੰਨਾ ਵਿਚ ਲਾੜਵਾ (ਕੁਰੂਕਸ਼ੇਤਰ) ਦੇ ਵਿਧਾਇਕ ਪਵਨ ਸੈਨੀ, ਰਿਵਾੜੀ ਦੇ ਵਿਧਾਇਕ ਰਣਧੀਰ ਕਾਪੜੀਵਾਸ, ਫ਼ਰੀਦਾਬਾਦ ਦੇ ਵਿਧਾਇਕ ਨਾਗੇਂਦਰ ਭੜਾਨਾ, ਪਾਣੀਪਤ (ਸ਼ਹਿਰ) ਦੀ ਵਿਧਾਇਕ ਰੋਹਿਤਾ ਰੇਵੜੀ, ਸਫ਼ੀਦੋਂ (ਜੀਂਦ) ਦੇ ਵਿਧਾਇਕ ਜਸਵੀਰ ਦੇਸਵਾਲ ਅਤੇ ਮਹੇਸ਼ਨਗਰ, ਅੰਬਾਲਾ ਕੈਂਟ ਦੇ ਹਿੰਦੀ ਮਾਹਰ ਸੁਰੇਂਦਰ ਗੁਪਤਾ ਸ਼ਾਮਿਲ ਹਨ)

### ਪਬਲਿਕ ਨੋਟਿਸ ਸਨਮੁੱਖ ਸੀ ਮਨੌਜ ਖੱਤਰੀ, ਐਚਸੀਐਸ ਅਸਿਸਟੈਂਟ ਅਸਟੇਟ

ਆਵਿਸਰ, ਅਸਟੇਟ ਅਫ਼ਸਰ ਯੂ.ਟੀ., ਚੰਡੀਗੜ੍ਹ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) ਵਿਸ਼ਾ : ਮਕਾਨ ਨੇ. 16, ਸੈਕਟਰ 16 ਏ ਚੰਡੀਗੜ੍ਹ ਆਪੀ3680 ਦੇ ਫਰੀ ਰੋਲਡ ਹੋਕ ਸ਼ੇਲਡੀਡ ਦੇ ਮਿਤੀ 16.12.1988 ਦੇ ਆਧਾਰ 'ਤੇ ਸੀ ਪ੍ਰੇਮ ਸਿੰਘ ਪੁੱਤਰ ਸ੍ਰੀ ਭਗਵਾਨ ਸਿੰਘ ਦੇ ਨਾਮ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ

ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਪੁੱਮ ਸਿੰਘ ਪੁੱਤਰ ਸ੍ਰੀ ਭਗਵਾਨ ਸਿੰਘ ਨੇ ਰਿਹਾਇਸ਼ੀ ਮਕਾਨ ਨੇ. 16, ਸੈਕਟਰ 16 ਏ ਚੰਡੀਗੜ, ਆਰਪੀ 3680 ਦੇ 100 ਫ਼ੀਸਦੀ ਮਾਲਕਾਨਾ ਹੱਕ ਸੋਲਡੀਡ ਮਿਤੀ 6.12.1988 ਜੋ ਕਿ ਗਿਆਨੀ ਰਜਿੰਦਰ ਸਿੰਘ ਦੁਆਰਾ ਸੀ ਪ੍ਰੇਮ ਸਿੰਘ ਦੇ ਹੱਕ ਵਿਚ ਬਣਾਈ ਗਈ ਅਤੇ ਸਬ ਰਜਿਸਟਰਾਰ ਯੂਟੀ ਚੰਡੀਗੜ੍ਹ ਵਿਖੇ ਲੜੀ ਨੂੰ, ਨੂੰ, 1890 ਬੁੱਕ ਨੂੰ 1, ਵੋਲਿਉਮ ਨੂੰ 73, ਪੇਜ਼ ਨੂੰ 138, ਮਿਤੀ 16.12.1988 ਤਹਿਤ ਦਰਜ ਹੈ ਰਾਹੀਂ ਆਪਣੇ ਨਾਂ ਤਬਦੀਲ ਕਰਨ ਦੀ ਬੇਨਤੀ ਕੀਤੀ ਹੈ। ਸ੍ਰੀ ਪ੍ਰੇਮ ਸਿੰਘ ਪੁੱਤਰ ਸੀ ਭਗਵਾਨ ਸਿੰਘ ਨੂੰ ਉਪਰੋਕਤ ਜਾਇਦਾਦ ਦੇ ਮਾਲਕਾਨਾ ਹੱਕ ਸੇਲਡੀਡ ਮਿਤੀ 16.12.1988 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਦੀ ਬੋਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ

ਬਿਨੋਕਾਰ ਦੇ ਨਾਂ ਤਬਦੀਲ ਕਰਨ ਵਿਚ ਇਤਰਾਜ ਹੈ ਤਾਂ ਉਹ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਨਿਮਨਹਸਤਾਖ਼ਗੇ ਨੂੰ ਲਿਖਤੀ ਤੌਰ 'ਤੇ ਸਚਿਤ ਕਰੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਕਤ ਜਾਇਦਾਦ ਦਾ ਹਿੱਸਾ ਤਬਦੀਲ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਕਿਸੇ ਪਕਾਰ ਦਾ ਕੋਈ ਦਾਅਵਾ ਬਾਅਦ ਵਿੱਚ ਮੰਨਿਆ ਨਹੀਂ ਜਾਵੇਗਾ। ਸਨਮੁੱਖ ਸ੍ਰੀ ਮਨੌਜ਼ ਖੱਤਰੀ, ਐਚਸੀਐਸ ਅਸਿਸਟੈਂਟ ਅਸਟੇਟ

ਆਵਿਸਰ, ਅਸਟੇਟ ਅਫ਼ਸਰ ਯੂ.ਟੀ., ਚੰਡੀਗੜ੍ਹ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)


### ਕਰੀਮਕਾ ਐਗਰੋ ਫੂਡਜ਼ ਲਿਮਟਿਡ CIN:L15146PB1989PLC009676 ਰਜਿ. ਦਫ਼ਤਰ ਬੀ-33-324, ਜੀਟੀ ਰੋਡ ਵੈਸਟ, ਲੁਧਿਆਣਾ ਪੰਜਾਬ 141005, ਵੋਨ : 01826-222826,

Email ID: manager.cafl@cremica.in, Website: www.cafl.co.in ਸੇਬੀ (ਲਿਸਟਿੰਗ ਔਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰਇਮੈਂਟਸ) ਰੈਗਲੇਸ਼ਨ 2015 ਦੇ ਰੈਗੂਲੇਸ਼ਨ 47(1) (ਏ) ਤਹਿਤ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਕਰੇਮੀਕਾ ਅਗਰੋ ਫੂਡ ਲਿਮਿਟਡ(ਦ ਕੰਪਨੀ) ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਸੋਮਵਾਰ 12 ਨਵੰਬਰ, 2018 ਨੂੰ ਸ਼ਾਮ 4.30 ਵਜੇ ਕੰਪਨੀ ਦੇ ਕਾਰਪੋਰੇਟ ਦਫ਼ਤਰ, ਥੀਂਗ ਰੋਡ ਫਿਲੋਰ- ਜਲੰਧਰ, ਪੰਜਾਬ- 144410 ਵਿਖੇ ਇੰਟਰਆਲੀਆ ਮਿਤੀ 30 ਸਤਬੰਰ 2018 ਨੂੰ ਖ਼ਤਮ ਹੋਏ ਤਿਮਾਹੀ ਤੇ ਛਿਮਾਹੀ ਦੇ ਅਣ ਪੜਤਾਲੇ ਵਿੱਤੀ ਨਤੀਜਿਆਂ ਨੂੰ ਜਾਂਚਣ ਅਤੇ ਮਨਜ਼ੂਰ ਕਰਨ ਸਮੇਤ ਉਸ ਦੇ ਲਿਮਟਿਡ

ਰਿਵਿਊ ਰਿਪੋਰਟ ਲਈ ਹੋਵੇਗੀ। ਲਈ ਕਰਿਮਕਾ ਐਗਰੋ ਫੁਡਜ਼ ਲਿਮਟਿਡ ਮਿਤੀ: 05.11.2018

ਸਥਾਨ : ਲੁਧਿਆਣਾ।

(ਪ੍ਰੀਧੀ ਮਨੋਚਾ) (ਕੰਪਨੀ ਸਕੱਤਰ ਤੇ ਪਾਲਣਾ ਅਧਿਕਾਰੀ)



## ਰਜਿ. ਦਫ਼ਤਰ: ਵਰਧਮਨ ਪਾਰਕ, ਚੰਡੀਗੜ੍ਹ ਰੋਡ, ਲੁਧਿਆਣਾ- 141123

表 :- 0161-2685301-05, 6629888, 6629990, FAX: 0161-6629988, CIN: L17122PB1980PLC004242, Email: secretarial@vpl.in, Website: www.vpl.in ਨੋਟਿਸ

ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀਂ ਦੇ ਬੋਰਡ ਆਫ ਡਾਇਰੈਕਟਰਜ ਦੀ 213ਵੀਂ ਮੀਟਿੰਗ ਦਿਨ ਸੋਮਵਾਰ ਮਿਤੀ 12 ਨਵੰਬਰ 2018 ਨੂੰ ਰਜਿ. ਦਫ਼ਤਰ: ਵਰਧਮਨ ਪਾਰਕ, ਚੰਡੀਗੜ੍ਹ ਰੋਡ, ਲੁਧਿਆਣਾ- 141123 ਇੰਟਰਆਲੀਆ, ਮਿਤੀ 30.09.2018 ਨੂੰ ਖ਼ਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਨੂੰ ਜਾਂਚਣ ਲਈ ਹੋਵੇਗੀ। ਹੋਰ ਜਾਣਕਾਰੀ ਲਈ ਸ਼ੇਅਰ ਹੋਲਡਰ ਵੈਬਸਾਈਟ www.vpl.in, www.bseindia.com ਅਤੇ www.nseindia.com 'ਤੇ ਪਹੰਚ ਕਰਨ। ਲਈ ਵਰਧਮਾਨ ਪੋਲੀਟੇਕਸ ਲਿਮਟਿਡ

ਮਿਤੀ : 5.11.2018 ਸਥਾਨ : ਲੁਧਿਆਣਾ

(ਅਈਸ਼ ਓਸਵਾਲ) ਮੈਨੇਜਿੰਗ ਡਾਈਰੈਕਟਰ (ਕੋਰਪੋਰੇਟ ਅਤੇ ਬਿਜਨਸ ਅਫੈਅਰ)

ਨੈਕਟਰ ਲਾਈਫਸਾਈਸਿਸ ਲਿਮਟਿਡ ਰਜਿ. ਦਫ਼ਤਰ ਪਿੰਡ ਸੈਦਪੁਰਾ, ਤਹਿਸੀਲ ਛੇਰਾਬਸੀ, ਜਿਲ੍ਹਾ ਐਸਏਐਸ ਨਗਰ ਮੋਹਾਲੀ, NecLife GHTW 140507. CIN: L24232PB1995PLC016664 ,Tel. +91-17 62-30 8000, Fax +91-17 62-30 8135, Email: cs@neclife.com, Website: www.neclife.com

ਨੋਟਿਸ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ 14 ਨਵੰਬਰ 2018 ਨੂੰ ਇੰਟਰਆਲੀਆ, 30 ਸਤੰਬਰ 2018 ਨੂੰ ਖ਼ਤਮ ਹੋਏ ਤਿਮਾਹੀ ਤੇ ਛਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਨੂੰ ਜਾਂਚਣ ਲਈ ਅਤੇ ਹੋਰ ਉਦੇਸ਼ਾਂ ਲਈ ਹੋਵੇਗੀ

ਇਸ ਸਬੰਧੀ ਜਾਣਕਾਰੀ ਕੰਪਨੀ ਦੀ ਵੇਬਸਾਈਟ http://www.neclife.com/public/uploads/ 15413998802046852.pdf ਅਤੇ ਸਟਾਕ ਐਕਸਚੇ'ਜ ਦੀ ਵੈਬਸਾਈਟ www.bseindia.com ਅਤੇ

www.nseindia.com 'ਤੇ ਵੀ ਉਪਲੱਬਧ ਹੈ।

ਸਥਾਨ : ਚੰਡੀਗੜ੍ਹ ਮਿਤੀ : 5.11.2018 ਬਾ ਹੁਕਮ ਬੋਰਡ (ਅੰਕੀਤਾ ਜੈਨ) ਕੈਪਨੀ ਸਕੱਤਰ

# ਸਮਾਜ ਨੂੰ ਉੱਚਿਤ ਮਾਰਗ 'ਤੇ ਤੋਰਨਾ ਨੌਜਵਾਨ ਵਰਗ ਦਾ ਨੈਤਿਕ ਫਰਜ਼ : ਤੇਜਿੰਦਰ ਕੌਰ ਬਰਾੜ

ਦਮਦਮੀ) ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਜਗਜੀਤ ਸਿੰਘ ਚਾਹਲ (ਸਹਾ. ਡਾਇ. ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ) ਦੀ ਯੋਗ ਅਗਵਾਈ ਹੇਠ ਚੱਲ ਰਹੇ ਭਾਈ ਘਨੂਈਆ ਜੀ ਐੱਨ. ਐੱਸ. ਯੂਨਿਟ ਦੇ 50 ਵਲੰਟੀਅਰਾਂ ਵੱਲੋਂ ਭਾਰਤ ਦਾ ਪਵਿੱਤਰ ਤਿਉਹਾਰ ਦੀਵਾਲੀ ਮਨਾਉਂਦਿਆਂ ਪ੍ਰੋਗਰਾਮ ਅਫਸਰ ਵੀਰਪਾਲ ਕੌਰ ਸੇਖੋਂ ਅਤੇ ਸਹਾਇਕ ਸਤਵੀਰ ਕੌਰ ਦੀ ਦੇਖ-ਰੇਖ ਹੇਠ ਪ੍ਰਦੂਸ਼ਣ ਮੁਕਤ ਭਾਰਤ ਮੁਹਿਮ ਨੂੰ ਸਮਰਪਿਤ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਜਿਸ ਤਹਿਤ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਗਰੀਟਿੰਗ ਕਾਰਡ ਬਣਾਉਣ, ਰੰਗੋਲੀ, ਦੀਵਾ ਤੇ ਮੋਮਬੱਤੀ ਸਜਾਵਟ, ਹੱਥੀਂ ਦੀਵਾ ਬਣਾਉਣ, ਚਾਰਟ ਬਣਾਉਣ ਅਤੇ ਕਵਿਤਾ ਉਚਾਰਨ ਆਦਿ ਵਿੱਚ ਭਾਗ ਲੈ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਅਫਸਰ ਵੀਰਪਾਲ ਕੌਰ ਸੇਖੋਂ ਦੁਆਰਾ ਹਰੀ ਅਤੇ ਪ੍ਰਸ਼ਣ ਰਹਿਤ ਦਿਵਾਲੀ ਮਨਾਉਣ ਲਈ ਜਾਗਰੁਕਤਾ ਲੈਕਚਰ ਦਿੰਦਿਆਂ ਦਿਵਾਲੀ ਦੇ ਇਤਿਹਾਸ 'ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ, ਦਿੰਦਿਆਂ ਕਿਹਾ ਕਿ ਆਪਣੇ ਵਿਚਾਰਾਂ

ਕੋਟਕਪੂਰਾ, 5 ਨਵੰਬਰ (ਰੋਮੀ ਕਪੂਰ,



ਕਾਰਡ ਬਣਾਉਣ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ। **ਫੋਟੋ : ਵਿੱਕੀ** 

ਇਸਨੂੰ ਮਨਾਉਣ ਦੇ ਅਸਲੀ ਉਦੇਸ਼ਾਂ ਨੂੰ ਸਮਝਣ ਦੀ ਅਪੀਲ ਕੀਤੀ ਅਤੇ ਲੋੜਵੰਦਾਂ ਦੀ ਮੱਦਦ ਕਰਨ, ਵਾਤਾਵਰਨ ਨੂੰ ਬਚਾਉਣ, ਰੁੱਖ ਲਗਾਉਣ, ਪਟਾਖੇ ਨਾ ਚਲਾਉਣ ਸਮਾਜਿਕ ਬੁਰਾਈਆਂ ਦੇ ਖਿਲਾਫ ਇੱਕ-ਜੁੱਟ ਹੋਣ, ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ 'ਤੇ ਚੱਲਣ ਅਤੇ ਇਨਸਾਨੀਅਤ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿਣ ਲਈ ਪੇਰਿਤ ਕੀਤਾ। ਵਾਈਸ ਪ੍ਰਿਸੀਪਲ ਤੇਜਿੰਦਰ ਕੌਰ ਬਰਾੜ ਨੇ ਦਿਵਾਲੀ ਦੀ ਮੁਬਾਰਕਬਾਦ

ਦੀ ਰੌਸ਼ਨੀ ਨਾਲ ਅਸੀਂ ਸਮੁੱਚੇ ਬਹਿਮੰਡ ਨੂੰ ਰੌਸ਼ਨ ਕਰਨ ਦੀ ਸਮਰੱਥਾ ਰੱਖਦੇ ਹਾਂ, ਲੋੜ ਹੈ ਇਸ ਸਮਰੱਥਾ ਨੂੰ ਪਛਾਨਣ ਦੀ। ਨੌਜਵਾਨ ਵਿਦਿਆਰਥੀ ਵਰਗ ਦੀ ਸੂਚੇਤਤਾ ਨਾਲ ਹੀ ਕੁਰਾਹੇ ਪੈ ਗਏ ਸਮਾਜ ਨੂੰ ਬਚਾਇਆ ਜਾ ਸਕਦਾ ਹੈ। ਡਾ. ਐੱਸ. ਐੱਸ. ਬਰਾੜ (ਪਿੰ./ ਡਾਇ.) ਨੇ ਵੀ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਨਾਂ ਅੰਦਰਲੇ ਹਨ੍ਹੇਰੇ ਦਾ ਤਿਆਗ ਕਰਕੇ ਗਿਆਨ ਦੇ ਦੀਵੇ ਬਾਲਣਾ ਹੀ ਦੀਵਾਲੀ ਦੀ ਸਾਰਥਕਤਾ ਹੈ

# ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਿਆਂ ਸਾਇਕਲ ਰੈਲੀ ਕੱਢੀ

ਨਥਾਣਾ, 5 ਨਵੰਬਰ (ਅਮਰਜੀਤ **ਸਿੰਘ ਸਿੱਧੂ**) ਸ਼੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਨਥਾਣਾ ਦੇ ਸੈਂਕੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲੋਕਾਂ ਨੂੰ ਪ੍ਰਦੂਸ਼ਨ ਰਹਿਤ ਹਰੀ ਦੀਵਾਲੀ ਮਨਾਏ ਜਾਣ ਲਈ ਪ੍ਰੇਰਿਤ ਕਰਨ ਦੇ ਮਨੌਰਥ ਨਾਲ ਸਾਇਕਲ ਰੈਲੀ ਕੱਢੀ,ਜਿਸ ਨੂੰ ਥਾਣਾ ਨਥਾਣਾ ਦੇ ਮੁਖੀ ਸ਼ਿਵ ਚੰਦ ਨੇ ਬੱਸ ਅੱਡੇ ਵਿਚੋਂ ਹਰੀ ਝੰਡੀ ਵਿਖਾਕੇ ਰਵਾਨਾ ਕੀਤਾ। ਇਹ ਸਾਇਕਲ ਰੈਲੀ ਨਥਾਣਾ ਨਗਰ ਦੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਸਲਾਣੀ ਬਸਤੀ ਰਾਹੀਂ ਪਿੰਡ ਗੰਗਾ ਵਿੱਚ ਪੁੱਜੀ ਜਿਥੇ ਵਿਦਿਆਰਥੀਆਂ ਨੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ,ਪਟਾਕੇ ਆਦਿ ਨਾ ਚਲਾਉਣ ਦੀ ਅਪੀਲ ਕਰਦਿਆਂ ਇਸ ਮੌਕੇ ਵਾਤਾਵਰਣ ਦੀ ਸ਼ੁਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ

ਸੰਭਾਲ ਕਰਨ ਲਈ ਆਪਣੇ ਨਾਟਕਾਂ ਰਾਹੀਂ ਪੇਰਿਤ ਕੀਤਾ। ਇਸ ਮੌਕੇ ਸਕਲ ਪ੍ਰਬੰਧਕ ਕਮੇਟੀ ਦੇ ਐਮਡੀ ਸੁਖਜਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਆਮ ਜੀਵਨ ਵਿਚ ਸਾਇਕਲ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਤਾਂ ਜੋ ਵਾਹਨਾਂ ਦੁਆਰਾ ਛੱਡੀਆਂ ਜਾ ਰਹੀਆਂ ਜ਼ਹਿਰੀਲੀਆਂ ਗੈਸਾਂ ਦੇ ਦੁਰਪ੍ਰਭਾਵ ਤੋਂ ਮਨੁੱਖਤਾ ਨੂੰ ਬਚਾਇਆ ਜਾ ਸਕੇ। ਸਕੂਲ ਦੇ ਪ੍ਰਿੰਸੀਪਲ ਜੋਤੀ ਸ਼ਰਮਾ ਨੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਦਿਨੋ-ਦਿਨ ਗੰਧਲੇ ਹੋ ਰਹੇ ਵਾਤਾਵਰਣ ਬਾਰੇ ਸੂਚੇਤ ਕਰਦਿਆਂ,ਵਾਤਾਵਰਣ ਦੀ ਸ਼ੁਧਤਾ ਲਈ ਕੰਮ ਕਰਨ ਵਾਸਤੇ ਪੇਰਿਤ ਕੀਤਾ। ਆਮ ਲੋਕਾਂ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਭਰਵੀਂ ਪਸ਼ੰਸਾ ਕੀਤੀ।

# ਵਿੱਦਿਆ ਮੰਦਰ ਦੇ ਬੱਚਿਆਂ ਦਾ ਕਲਾ ਉਤਸਵ 'ਚ ਸ਼ਲਾਘਾ ਯੋਗ ਪ੍ਰਦਰਸ਼ਨ

ਭੀਖੀ, 5 ਨਵੰਬਰ (ਡੀ.ਪੀ.ਜਿੰਦਲ) ਸਥਾਨਕ ਸ਼ੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਬੱਚਿਆਂ ਨੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਮਾਨਸਾ ਵਿਖੇ ਹੋਏ ਤਹਿਸੀਲ ਪੱਧਰੀ ਕਲਾ ਉਤਸਵ ਵਿੱਚ ਹਿੱਸਾ ਲੈਂਦਿਆਂ ਸ਼ਾਨਦਾਰ ਤੇ ਸ਼ਲਾਘਾਯੋਗ ਪਦਰਸ਼ਨ ਕੀਤਾ ਹੈ। ਨੌਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਕਲਾ ਉਤਸਵ ਵਿੱਚ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਸੋਲੋਂ ਮਿਊਜਿਕ (ਵੋਕਲ), ਸੋਲੋਂ ਮਿਊਜਿਕ (ਇੰਸਟਰੁਮੈਂਟ), ਸੋਲੋਂ ਡਾਂਸ ਅਤੇ ਪੇਟਿੰਗ ਦੇ ਮੁਕਾਬਲੇ ਕਰਵਾਏ ਗਏ। ਸੋਲੋ ਮਿਊਜਿਕ (ਵੋਕਲ) ਵਿੱਚ ਸਕੂਲ ਦੀ ਵਿਦਿਆਰਥਣ ਪਿੰਕੀ ਸ਼ਰਮਾਂ ਨੇ ਪਹਿਲਾ, ਸੋਲੋਂ ਮਿਊਜਿਕ (ਇੰਸਟਰੂਮੈਂਟਲ) ਵਿੱਚ ਕੋਮਲਪੀਤ ਸਿੰਘ ਨੇ ਪਹਿਲਾ ਅਤੇ ਪੇਟਿੰਗ ਵਿੱਚ ਖੁਸ਼ਵਿੰਦਰਪਾਲ ਸਿੰਘ ਅਤੇ ਸੀਮਾ ਸਿੰਗਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਸੋਲੋਂ ਡਾਂਸ ਵਿੱਚ ਜਸਪਿੰਦਰ ਰਿਸ਼ੀ ਨੇ ਦੂਜਾ ਸਥਾਨ ਹਾਸਲ ਕੀਤਾ।

# ਹਰਿਆਣਾ ਸਰਕਾਰ ਵੱਲੋਂ ਬਹੁ-ਉਦੇਸ਼ੀ ਸਿਹਤ ਕਾਰਜਕਰਤਾਵਾਂ ਨੂੰ 900 ਰੁਪਏ ਦਾ ਵਰਦੀ ਭੱਤਾ ਦੇਣ ਦਾ ਫ਼ੈਸਲਾ ਚੰਡੀਗੜ੍ਹ, 5 ਨਵੰਬਰ (ਪ.ਪ.) ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਅੱਜ

ਹਰਿਆਣਾ ਸਰਕਾਰ ਨੇ ਬਹੁ-ਉਦੇਸ਼ੀ ਸਿਹਤ ਕਾਰਜਕਰਤਾਵਾਂ (ਪੂਰਸ਼) ਨੂੰ 900 ਰੁਪਏ ਦਾ ਵਰਦੀ ਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ) ਇਸ ਫ਼ੈਸਲੇ ਨਾਲ ਹੁਣ ਉਨ੍ਹਾਂ ਨੂੰ ਬਹੁ-ਉਦੇਸ਼ੀ ਸਿਹਤ ਕਾਰਜਕਰਤਾਵਾਂ (ਮਹਿਲਾਵਾਂ) ਦੇ ਬਰਾਬਰ ਵਰਦੀ ਭੱਤਾ ਮਿਲੇਗਾ) ਇਸ ਤੋਂ ਇਲਾਵਾ, ਬਹੁ-ਉਦੇਸ਼ੀ ਸਿਹਤ ਕਾਰਜਕਰਤਾਵਾਂ (ਐਮ.ਪੀ. ਐਚ. ਡਬਲਿਯੂ.) ਅਤੇ ਬਹੁ-ਉਦੇਸ਼ੀ ਸਿਹਤ ਸਪਰਵਾਇਜਰਾਂ (ਐਮ.ਪੀ.ਐਚ.ਐਸ.) ਦੇ ਨਿਰਧਾਰਿਤ ਯਾਤਰਾ ਭੱਤੇ (ਐਫ.ਟੀ.ਏ.) ਨੇ 600 ਰੁਪਏ ਤੋਂ ਵਧਾ ਕੇ 1000 ਰੁਪਏ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ) ਵਿੱਤੀ ਭਾਰ ਪਵੇਗਾ) ਰਾਜ ਵਿਚ 2,544

ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਵਿਚ ਇਕ ਪ੍ਰਸਤਾਵ ਨੂੰ ਮੌਜੂਰੀ ਦਿੱਤੀ ਹੈ) ਉਨ੍ਹਾਂ ਨੇ ਕਿਹਾ ਕਿ ਐਮ.ਪੀ.ਐਚ.ਡਬਲਿਯੂ. (ਮਹਿਲਾ) ਨੂੰ ਪਹਿਲਾਂ ਹੀ 900 ਰੁਪਏ ਦਾ ਵਰਦੀ ਭੱਤਾ ਮਿੱਲ ਰਿਹਾ ਹੈ ਜਿਸ ਵਿਚ 150 ਰਪਏ ਬੋਰਡਿੰਗ ਅਤੇ ਆਹਾਰ ਪੱਤਾ ਵਜੋਂ ਸ਼ਾਮਿਲ ਹੈ) ਹੁਣ ਐਮ.ਪੀ.ਐਚ. ਡਬਲਿਯੂ. (ਪੂਰਸ਼) ਨੂੰ ਵੀ ਉਨ੍ਹਾਂ ਮਹਿਲਾਵਾਂ ਦੇ ਬਰਾਬਰ ਭੱਤਾ ਪੁਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ) ਇਸ ਫ਼ੈਸਲੇ ਨਾਲ ਸਰਕਾਰੀ ਖਜਾਨੇ 'ਤੇ 3.38 ਕਰੋੜ ਰੁਪਏ ਸਾਲਾਨਾ ਦਾ ਵਾਧ

ਐਮ.ਪੀ.ਐਚ.ਡਬਲਿਯ. (ਪਰਸ਼) ਅਤੇ 2,654 ਐਮ.ਪੀ.ਐਚ. ਡਬਲਿਯੂ. (ਮਹਿਲਾ) ਹਨ) ਬਲਾਰੇ ਨੇ ਕਿਹਾ ਕਿ ਇਸ ਤਰ੍ਹਾ, ਇਸ ਤਰ੍ਹਾ ਬਹੁ ਉਦੇਸ਼ੀ ਸਿਹਤ ਕਾਰਜਕਰਤਾਵਾਂ (ਐਮ.ਪੀ.ਐਚ.ਡਬਲਿਯੂ.) ਅਤੇ ਬਹੁ-ਉਦੇਸ਼ੀ ਸਿਹਤ ਸੁਪਰਵਾਇਜਰਾਂ (ਐਮ.ਪੀ.ਐਚ.ਐਸ.) ਦੇ ਨਿਰਧਾਰਿਤ ਯਾਤਰਾ ਭੱਤੇ (ਐਫ਼.ਟੀ.ਏ.) ਨੂੰ 600 ਰਪਏ ਤੋਂ ਵਧਾ ਕੇ 1000 ਰੁਪਏ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ) ਉਨ੍ਹਾਂ ਨੇ ਕਿਹਾ ਕਿ ਐਮ.ਪੀ.ਐਚ.ਡਬਲਿਯੂ. ਅਤੇ ਐਮ.ਪੀ.ਐਚ.ਐਸ. ਦੇ ਐਫ਼.ਟੀ.ਏ. ਵਿਚ ਵਾਧੇ ਦੇ ਕਾਰਨ ਸਰਕਾਰੀ ਖਜਾਨੇ 'ਤੇ 4.56 ਕਰੋੜ ਰੁਪਏ ਸਲਾਨਾ ਦਾ ਵਾਧੂ ਵਿੱਤੀ ਭਾਰ ਪਵੇਗਾ)

# ਮੇਅਰ ਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਫਤਿਹ ਸਿੰਘ ਕਲੋਨੀ ਦਾ ਦੌਰਾ

**ਅੰਮ੍ਰਿਤਸਰ, 5 ਨਵੰਬਰ: (ਜਗਜੀਤ ਕੰਗ)** ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿਟੁ ਅਤੇ ਵਾਰਡ ਨੈ: 70 ਦੇ ਕੌਂਸਲਰ ਵਿਕਾਸ ਸੋਨੀ ਵੱਲੋਂ ਫਤਿਹ ਸਿੰਘ ਕਲੋਨੀ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ ਾਂ ਦੇ ਨਾਲ ਨਗਰ ਨਿਗਮ ਦੇ ਉਚ ਅਧਿਕਾਰੀ ਅਤੇ ਕੌਂਸਲਰ ਪਰਮਜੀਤ ਸਿੰਘ ਚੋਪੜਾ ਤੋਂ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ। ਕੌਂਸਲਰ ਵਿਕਾਸ ਸੋਨੀ ਨੇ ਦੱਸਿਆ ਕਿ ਫਤਿਹ ਸਿੰਘ ਕਲੋਨੀ ਵਿਖੇ ਨਗਰ ਨਿਗਮ ਦੀ ਕਾਫੀ ਜਮੀਨ ਖਾਲੀ ਪਈ ਹੋਈ ਹੈ ਅਤੇ ਇਸ ਖਾਲੀ ਪਈ ਜਮੀਨ ਤੇ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇ। ਮੇਅਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀ

ਰਹਿਨੁਮਾਈ ਹੇਠ ਫਤਿਹ ਸਿੰਘ ਕਲੋਨੀ ਵਿਖੇ ਇਕ ਸੁੰਦਰ ਪਾਰਕ ਬਣਾਇਆ ਜਾਵੇਗਾ ਅਤੇ ਇਸ ਪਾਰਕ ਵਿੱਚ ਬੱਚਿਆਂ ਲਈ ਝੂਲੇ ਅਤੇ ਓਪਨ ਜਿੰਮ ਦਾ ਨਿਰਮਾਣ ਵੀ ਕੀਤਾ ਜਾਵੇਗਾ। ਸ੍ਰ ਰਿਟੁ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਹ ਪਾਰਕ ਫਤਿਹ ਸਿੰਘ ਕਲੋਨੀ ਵਾਸੀਆਂ ਨੂੰ ਦਿਵਾਲੀ ਦਾ ਤੋਹਫਾ ਹੋਵੇਗਾ। ਉਨ ਾਂ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਜਮੀਨ ਦੀ ਨਿਸ਼ਾਨਦੇਹੀ ਕਰਨ ਅਤੇ ਪਾਰਕ ਬਣਾਉਣ ਦੇ ਆਦੇਸ਼ ਜਾਰੀ ਕੀਤੇ। ਸੁ ਰਿੰਟੂ ਨੇ ਕਿਹਾ ਕਿ ਇਸ ਪਾਰਕ ਵਿੱਚ ਬਜੁਰਗਾਂ ਦੇ ਬੈਠਣ ਲਈ ਬੈਂਚ, ਫੁੱਲਾਂ ਦੀਆਂ ਬਗੀਚੀਆਂ ਅਤੇ ਆਲੇ ਦੁਆਲੇ ਪੌਦੇ ਵੀ ਲਗਾਏ ਜਾਣਗੇ।

# OSBI

### ਸਟੇਟ ਬੈਂਕ ਆਫ਼ ਇੰਡੀਆ ਐਸਐਮੲ ਬ੍ਰਾਂਚ ਮੰਡੀ ਗੋਬਿਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ

ਫੋਨ . 01765-503163, 255509. E-Mail: sbi.09530@sbi.co.in ਰੂਲ 8 (1) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਜਦਕਿ ਨਿਮਨ ਹਸਤਾਖਰੀ ਜੋ ਕਿ ਸਟੇਟ ਬੈਂਕ ਆਫ਼ ਇੰਡੀਆ, (ਸਾਬਕਾ ਐਸਬੀਓਪੀ) ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰੀਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਇਨਾਂਸ਼ਲ ਐਸਸਟ ਅਤੇ ਇਨਫੋਰਸਮੈਂਟ ਸਕਿਊਰਟੀ ਐਕਟ 2002 ਅਧੀਨ ਅਤੇ ਧਾਰਾ 13 (12) ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਜਿਸ ਨੂੰ ਕਿ ਸਕਿਊਰਟੀ ਇਨਟਰੱਸਟ (ਇਨਫੋਰਸਮੈਂਟ) ਨਿਯਮ 2002 ਦੇ ਨਿਯਮ 3 ਸਹਿਤ ਪੜ੍ਹਿਆ ਜਾਵੇ ਨੇ ਕਰਜ਼ਦਾਰਾਂ/ਗਰੰਟਰ ਨੂੰ ਨਿਮਨ ਦੱਸੀਆਂ ਮਿਤੀਆਂ 'ਤੇ ਡਿਮਾਂਡ ਨੋਟਿਸ ਜਾਰੀ ਕਰਕੇ ਕਰਜ਼ਦਾਰਾਂ ਨੂੰ ਕ੍ਰਮਵਾਰ ਹੇਠ ਦਰਸਾਏ ਖਾਤੇ ਵਿਚ ਬਕਾਇਆ ਰਕਮ ਨੋਟਿਸ ਦੇ 60 ਦਿਨਾਂ ਅੰਦਰ ਮੋੜਨ ਲਈ ਕਿਹਾ ਸੀ। ਕਰਜ਼ਦਾਰ/ਗਰੰਟਰ ਇਹ ਰਾਸ਼ੀ ਮੋੜਨ 'ਚ ਅਸਫ਼ਲ ਰਹੇ ਹਨ ਇਸ ਲਈ ਕਰਜ਼ਦਾਰਾਂ/ਗਰੰਟਰ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਮਨ ਹਸਤਖਰੀ ਨੇ ਹੇਠਾਂ ਦੱਸੀ ਜਾਇਦਾਦ ਦਾ ਐਕਟ ਦੇ ਸੈਕਸ਼ਨ 13 (4) ਦੇ ਨਾਲ ਪੜ੍ਹੇ ਜਾਂਦੇ ਨਿਯਮ 8 ਅਤੇ 9 ਦੀ ਤਾਕਤਾਂ ਦੀ ਵਰਤੋਂ ਕਰਦਿਆਂ ਹੇਠ ਦਰਸ਼ਾਈ ਮਿਤੀ ਨੂੰ ਕਬਜ਼ਾ ਲੈ ਲਿਆ ਹੈ। ਕਰਜ਼ਦਾਰ/ਗਰੈਟਰ ਖਾਸਕਰ ਅਤੇ ਜਨਤਾ ਨੂੰ ਆਮ ਤੌਰ 'ਤੇ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਡੀਲਿੰਗ ਤੋਂ ਸੂਚੇਤ ਕੀਤਾ ਜਾਂਦਾ ਹੈ ਅਤੇ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਡੀਲਿੰਗ ਸਟੇਟ ਬੈਂਕ ਆਫ਼ ਇੰਡੀਆ ਦੇ ਅਧਿਕਾਰ ਖੇਤਰ ਅੰਦਰ ਹੋਵੇਗੀ ਤਾਂ ਕਿ ਦੱਸੀ ਰਕਮ ਸਮੇਤ ਭਵਿੱਖ ਦਾ ਵਿਆਜ ਅਤੇ ਹੋਰ ਖਰਚਿਆਂ ਦੇ ਵਸੂਲੀ ਜਾ ਸਕੇ ਜੋ ਦੱਸੇ ਹਰੇਕ ਖਾਤੇ ਤੋਂ ਲੋੜੀਦੀ ਹੈ। ਉਪਰੋਕਤ ਐਕਟ ਦੇ ਸੈਕਸ਼ਨ 13 ਦੇ ਸਬ ਸੈਕਸ਼ਨ 8 ਤਹਿਤ ਕਰਜ਼ਦਾਰਾਂ ਨੂੰ ਆਪਣੀ ਗਿਰਵੀ ਜਾਇਦਾਦ ਛੁਡਾਉਣ ਲਈ ਉਪਲੱਬਧ ਸਮੇਂ ਵੱਲ ਧਿਆਨ ਦਿਵਾਇਆ ਜਾਂਦਾ ਹੈ।

ਬ੍ਰਾਂਚ/ਖਾਤਾ/ਕਰਜ਼ਦਾਰ ਅਤੇ	ਅਚੱਲ ਜਾਇਦਾਦ ਦਾ ਵੇਰਵਾ	ਡਿਮਾਂਡ ਨੌਟਿਸ	ਕਬਜ਼ੇ ਦੀ
ਗਰੰਟਰ ਦਾ ਨਾਮ		ਦੀ ਮਿਤੀ	ਮਿਤੀ
ਸ਼੍ਰੀ ਤਰਜਿੰਦਰ ਸਿੰਘ (ਕਰਜ਼ਦਾਰ) ਪੁੱਤਰ ਸ਼੍ਰੀ ਜਸਵੰਤ ਸਿੰਘ ਗਲੀ ਨੰ. 7, ਨੇੜੇ ਇੰਦਰ ਮੈਮੋਰੀਅਲ ਸਕੂਲ ਗੁਰੂ ਨਾਨਕ ਨਗਰ ਵਾਰਡ ਨੰ. 9, ਖੇਨਾ ਤਹਿਸੀਲ ਖੇਨਾ ਜ਼ਿਲ੍ਹਾ ਲੁਧਿਆਣਾ।	ਜੋ ਕਿ ਕੁੱਲ ਜ਼ਮੀਨ ਮਿਣਤੀ 15 ਕਨ ਹਿੱਸਾ ਜਿਸ ਦਾ ਖਾਤਾ ਨੇ. 160/2	ਾਲ 9 ਮਰਲੋਂ ਦਾ 2 30 ਰੈਕਟ ਨੰ. 2 3), 19 (8-0) 54 ਸਥਿਤੀ ਪਿੰਡ	22 1/2/2781 //ਕਿਟਾ ਨੰ. 13 ਜਮ੍ਹਾਂਬੰਦੀ ਸਾਲ ਧੂਰਾਂ ਦੇ ਰੈਵੇਨਿਊ

ਕਬਜ਼ੇ ਦੀ ਡਿਮਾਂਡ ਨੁੱਟਿਸ ਮੁਤਾਬਕ ਡਿਮਾਂਡ ਨੋਟਿਸ ਚਿੱਲ ਜਾਇਦਾਦ ਦਾ ਵੇਰਵਾ ਬਕਾਇਆ ਰਕਮ ਦੀ ਮਿਤੀ ਮਿਤੀ ਇਦਾਦ ਮਿਣਤੀ 2 1/2 ਮਰਲਾ | 30.07.2018 | 31.10.2018 Rs. 447696/-ਕਿ ਕੁੱਲ ਜ਼ਮੀਨ ਮਿਣਤੀ 15 ਕਨਾਲ 9 ਮਰਲੇ ਦਾ 22 1/2/2781 (ਰੁਪਏ ਚਾਰ ਲੱਖ ਸੰਤਾਲੀ ਸਾ ਜਿਸ ਦਾ ਖਾਤਾ ਨੇ. 160/230 ਰੈਕਟ ਨੇ. 2//ਕਿਟਾ ਨੇ. 13 ਹਜ਼ਾਰ ਛੇ ਸੋ ਛਿਅੰਨਵੇਂ)

009-10 ਮੁਤਾਬਕ ਖੇਵਟ ਨੇ. 1054 ਸਥਿਤੀ ਪਿੰਡ ਧੂਰਾਂ ਦੇ ਰੈਵੇਨਿਊ ਹੋਦਾਂ ਅੰਦਰ ਤਹਿਸੀਲ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੋ ਕਿ ਸ੍ਰੀ ਤਰਜਿੰਦਰ ਸਿੰਘ ਪੁੱਤਰ ਸ੍ਰੀ ਜਸਵੰਤ ਸਿੰਘ ਵਾਸੀ ਗਲੀ ਨੂੰ. 7, ਨੇੜੇ ਇੰਦਰ ਮੈਮੋਰੀਅਲ ਸਕੂਲ ਗੁਰੂ ਨਾਨਕ ਨਗਰ ਵਾਰਡ ਨੂੰ. 9, ਖੇਨਾ ਤਹਿਸੀਲ ਖੇਨਾ ਜ਼ਿਲ੍ਹਾ ਲੁਧਿਆਣਾ ਵੱਲੋਂ ਖਰੀਦੀ ਗਈ ਰਾਹੀਂ ਵਸੀਕਾ ਨੂੰ. 1165 ਮਿਤੀ 23.12.2015 ਜੋ ਕਿ ਸਬ ਰਜਿਸਟਰਾਰ

1. ਕਰਜ਼ਦਾਰ ਸ੍ਰੀ ਸਿਕੰਦਰ ਸਿੰਘ ਪੁੱਤਰ ਸ਼੍ਰੀ ਜਾਇਦਾਦ ਜਿਸ ਦਾ ਖਾਤਾ ਨੂੰ 11.05.2018 | 31.10.2018 | Rs 511693/-ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ

ਅਮਰਜੀਤ ਸਿੰਘ ਪਿੰਡ ਭੱਦਲ ਬੂਹਾ ਤਹਿਸੀਲ 81/112, ਖਸਰਾ ਨੰ. 1658/19 (2-5) ਮਿਣਤੀ 2 ਬਿੱਘਾ 5 (ਰੁਪਏ ਪੰਜ ਲੱਖ ਗਿਆਰਾਂ ਵਿਸਵਾ ਜੋ ਕਿ 4/90 ਹਿੱਸਾ ਜੋ ਕਿ 2 ਵਿਸਵਾ (ਸਾਈਜ਼ 18' 9" ਹਜ਼ਾਰ ਛੇ ਸੌ ਤਰਾਨਵੇਂ) x 48') ਜਮ੍ਹਾਂਬੰਦੀ ਸਾਲ 2009-10 ਅਨੁਸਾਰ ਸਥਿਤੀ ਪਿੰਡ ਭੇਂਦਲ ਥੂਹਾ ਦੇ ਰੈਵੇਨਿਊ ਹੋਂਦਾਂ ਅੰਦਰ ਤਹਿਸੀਲ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਜੋ ਕਿ ਸ੍ਰੀ ਸਿਕੰਦਰ ਸਿੰਘ ਪੁੱਤਰ

ਸ੍ਰੀ ਅਮਰਜੀਤ ਸਿੰਘ ਵਾਸੀ ਪਿੰਡ ਭੱਦਲ ਥੂਹਾ ਤਹਿਸੀਲ ਅਮਲੋਹ ਦੁਆਰਾ ਖਰੀਦੀ ਗਈ ਰਾਹੀਂ ਵਸੀਕਾ ਨੂੰ. 779 ਮਿਤੀ : 29.4.2012 ਜੈ ਕਿ ਸਬ ਰਜਿਸਟਰਾਰ ਅਮਲੌਹ ਦੇ ਦਫ਼ਤਰ ਰਜਿਸਟਰਡ ਹੈ। ਚਾਰਦੀਵਾਰੀ ਉਤਰ : 48' ਸੈਲਰ, ਦੱਖਣ : 48' ਮਨਜੀਤ ਸਿੰਘ, ਪੂਰਬ ਗਲੀ ਸਾਈਡ 18' 9", ਪੱਛਮ : ਗੋਦਾਮ ਸਾਈਡ 18' 9"।

ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਰਜਿਸਟਰਡ ਹੈ। ਚਾਰਦੀਵਾਰੀ ਪੂਰਬ : 16'-10 1/2", ਗਲੀ 20' ਚੌੜੀ, ਪੱਛਮ : 16'-10 1/2", ਲਾਘਾ

ਸਥਾਨ : ਮੰਡੀ ਗੇਬਿੰਦਗੜ੍ਹ ਮਿਤੀ : 31.10.2018

20' ਚੌੜਾ, ਉਤਰ : 40' 0" ਰੀਆ ਗਰਗ, ਦੱਖਣ : 40' 0" ਵੈਂਡਰ।

ਅਧਿਕਾਰਤ ਅਫ਼ਸਰ

### ALLAHABAD BANK ਇਲਾਹਾਬਾਦ ਬੈਂਕ ਸ਼ਾਖਾ ਦਫ਼ਤਰ ਐਸਸੀਓ 12 ਏ, ਸੈਕਟਰ 11 ਪੰਚਕੁਲਾ

ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ) ਸਕਿਊਰਟੀ ਇਨਟਰੋਸਟ (ਇਨਫੋਰਸਮੈਂਟ) ਨਿਯਮ 2002 ਦੇ ਤੂਲ (8-1) ਤਹਿਤ ਜਦਕਿ ਨਿਮਨ ਹਸਤਾਖਰੀ ਜੋ ਕਿ ਇਲਾਹਾਬਾਦ ਬੈਂਕ, ਬੀਓ: ਐਸਸੀਓ 12ਏ, ਸੈਕਟਰ 11, ਪੰਚਕੁਲਾ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਗੀਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਇਨਾਂਸ਼ਲ ਐਸਸਟ ਅਤੇ ਇਨਫੋਰਸਮੈਂਟ ਸਕਿਊਰਟੀ ਐਕਟ 2002 ਅਧੀਨ ਅਤੇ ਧਾਰਾ 13 (12) ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਜਿਸ ਨੂੰ ਕਿ ਸਕਿਊਰਟੀ ਇਨਟਰੱਸਟ (ਇਨਫੋਰਸਮੈਂਟ) ਨਿਯਮ 2002 ਦੇ ਨਿਯਮ 3 ਸਹਿਤ ਪੜ੍ਹਿਆ ਜਾਵੇ ਨੇ ਕਰਜ਼ਦਾਰਾਂ/ਗਰੰਟਰ ਨੂੰ ਨਿਮਨ ਦੱਸੀਆਂ ਮਿਤੀਆਂ 'ਤੇ ਡਿਮਾਂਡ ਨੋਟਿਸ ਜਾਰੀ ਕਰਕੇ ਕਰਜ਼ਦਾਰਾਂ ਨੂੰ ਕੁਮਵਾਰ ਹੇਠ ਦਰਸਾਏ ਖਾਤੇ ਵਿਚ ਬਕਾਇਆ ਰਕਮ ਨੋਟਿਸ ਦੇ 60 ਦਿਨਾਂ ਅੰਦਰ ਮੌੜਨ ਲਈ ਕਿਹਾ ਸੀ।

ਕਰਜ਼ਦਾਰ/ਗਰੰਟਰ ਇਹ ਰਾਸ਼ੀ ਮੋੜਨ 'ਚ ਅਸਫ਼ਲ ਰਹੇ ਹਨ ਇਸ ਲਈ ਕਰਜ਼ਦਾਰਾਂ/ਗਰੰਟਰ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਮਨ ਹਸਤਖਰੀ ਨੇ ਹੇਠਾਂ ਦੱਸੀ ਜਾਇਦਾਦ ਦਾ ਐਕਟ ਦੇ ਸ਼ੈਕਸ਼ਨ 13 (4) ਦੇ ਨਾਲ ਪੜ੍ਹੇ ਜਾਂਦੇ ਨਿਯਮ 8 ਦੀ ਤਾਕਤਾਂ ਦੀ ਵਰਤੋਂ ਕਰਦਿਆਂ ਹੇਠ ਦਿੱਤੀਆਂ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ।

ਕਰਜ਼ਦਾਰ/ਗਰੇਟਰ ਖਾਸਕਰ ਅਤੇ ਜਨਤਾ ਨੂੰ ਆਮ ਤੌਰ 'ਤੇ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਡੀਲਿੰਗ ਤੋਂ ਸੁਚੇਤ ਕੀਤਾ ਜਾਂਦਾ ਹੈ ਅਤੇ ਜਾਇਦਾਦ ਨਾਲ ਕਿਸੇ ਵੀ ਤਰਾਂ ਦੀ ਡੀਲਿੰਗ ਇਲਾਹਾਬਾਦ ਬੈਂਕ, ਬੀਓ: ਐਸਸੀਓ 12ਏ, ਸੈਕਟਰ 11, ਪੰਚਕਲਾ ਦੇ ਅਧਿਕਾਰ ਖੇਤਰ ਅੰਦਰ ਹੋਵੇਗੀ ਤਾਂ ਕਿ ਦੱਸੀ ਰਕਮ ਸਮੇਤ ਭਵਿੱਖ ਦਾ ਵਿਆਜ ਅਤੇ ਹੋਰ ਖਰਚਿਆਂ ਦੇ ਵਸਲੀ ਜਾ ਸਕੇ ਜੋ ਦੱਸੇ ਹਰੇਕ ਖਾਤੇ ਤੋਂ ਲੋੜੀਦੀ ਹੈ।

ਉਪਰੋਕਤ ਐਕਟ ਦੇ ਸੈਕਸ਼ਨ 13 ਦੇ ਸਬ ਸੈਕਸ਼ਨ 8 ਤਹਿਤ ਕਰਜ਼ਦਾ	ਰਾਂ ਨੂੰ ਆਪਣੀ ਗਿਰਵੀ ਜਾਇਦਾਦ	ਛੁਡਾਉਣ ਲਈ	ਉਪਲੱਬਧ ਸਮੇਂ ਵੱਲ ਧਿਆਨ ਦਿ	ਵਾਇਆ ਜਾਂਦਾ ਹੈ।
ਕਰਜ਼ਦਾਰ ਅਤੇ ਗਰੈਟਰ ਦਾ ਨਾਮ ਸ੍ਰੀ/ਸ੍ਰੀਮਤੀ	ਅਚੱਲ ਜਾਇਦਾਦ ਦਾ ਵੇਰਵਾ	ਭਿਮਾਂਡ ਨੋਟਿਸ ਦੀ ਮਿਤੀ	ਡੀਮਾਂਡ ਨੋਟਿਸ ਅਨੁਸਾਰ ਰਾਸ਼ੀ	ਕਬਜ਼ੇ ਦੀ ਮਿਤੀ
ਸ਼੍ਰੀਮਤੀ ਗਗਨੀ ਰਾਣੀ ਪਤਨੀ ਸ਼੍ਰੀ ਨਰਾਇਣ ਸ਼ਰਮਾ (ਕਰਜ਼ਦਾਰ) ਪਤਾ 1. ਮਕਾਨ ਨੰ. 41, ਗੁਲਮੋਹਰ ਬਲਾਕ, ਢਕੋਲੀ, ਤਹਿਸੀਲ ਡੇਰਾਬਸੀ	ਖਾਤਾ ਨੇ. 462/472, ਖਸਰ ਨੇ. 67//8(7-7).	02.04.18	Rs. 25,85,048/- & ਤੇ ਬਣਦਾ ਵਿਆਜ਼	01.11.2018
ਜ਼ਿਲ੍ਹਾ ਐਸਏਐਸ ਨਗਰ ਜ਼ਿਲ੍ਹਾ ਮੋਹਾਲੀ। ਪਤਾ 2 ਮਕਾਨ ਨੰ. 9, ਜਮੀਨੀ ਮੰਜ਼ਿਲ, ਸ਼ਿਵਾਲਿਕ ਵਿਹਾਰ, ਭਾਬਤ ਐਮਸੀ ਜੀਰਕਪੁਰ ਤਹਿਸੀਲ ਡੇਰਾਬਸੀ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ।	256 250 All 10 A	74 ਵਰਗ ਗਜ਼	ਜੋ ਹੈ ਵਿੱਚੋਂ 1/3 ਹਿੱਸਾ= 58 ਵ	ਵਰਗ ਗਜ਼ ਮਕਾਨ।

2. ਸ੍ਰੀ ਨਰਾਇਣ ਸ਼ਰਮਾ ਪੁੱਤਰ ਸ੍ਰੀ ਦਰਸ਼ਨ ਲਾਲ (ਸਹਿ ਕਰਜ਼ਦਾਰ) ਐਸਏਐਸ ਨਗਰ ਮੋਹਾਲੀ। ਪਤਾ 1. ਮੈਸ. ਬਾਲਾਜੀ ਸਰਵਿਸ ਸਟੇਸ਼ਨ, ਪੁਰਾਣਾ ਥਾਣਾ ਰੋਡ, ਪੁਰਾਣੀ ਮੰਡੀ, ਨੇੜੇ ਵਲਾਈਓਵਰ ਜ਼ੀਰਕਪੁਰ ਤਹਿਸੀਲ ਡੇਰਾਬਸੀ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ। ਪਤਾ 2. ਮਕਾਨ ਨੂੰ, 9, ਜ਼ਮੀਨੀ ਮੰਜ਼ਿਲ, ਸ਼ਿਵਾਲਿਕ ਵਿਹਾਰ, ਭਾਬਤ ਅੰਮਸੀ ਜੀਰਕਪੁਰ ਤਹਿਸੀਲ ਡੇਰਾਬਸੀ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ। ਪਤਾ 3. ਮਕਾਨ ਨੂੰ, 41, ਗੁਲਮੋਹਰ ਬਲਾਕ, ਢਕੋਲੀ, ਤਹਿਸੀਲ ਡੋਰਾਬਸੀ ਜ਼ਿਲਾ ਐਸਏਐਸ ਨਗਰ ਜ਼ਿਲ੍ਹਾ ਮੋਹਾਲੀ। 3. ਸੀਮਤੀ ਮਮਤਾ ਰਾਣੀ ਪਤਨੀ ਸੀ ਦਰਸ਼ਨ ਲਾਲ (ਗਰੇਟਰ) ਪਤਾ 1. ਮਕਾਨ ਨੂੰ. 41. ਗੁਲਮੋਹਰ ਬਲਾਕ, ਢਕੋਲੀ, ਤਹਿਸੀਲ ਡੇਰਾਬਸੀ ਜ਼ਿਲ੍ਹਾ ਐਸਏਐਸ ਨਗਰ ਜ਼ਿਲ੍ਹਾ ਮੋਹਾਲੀ।

ਚਲਾਣਾ ਪਤਾ 1. ਫਲੈਂਟ ਨੰ. ਏ-1/6, 4 ਬੈਂਡ ਰੂਮ, ਦੀਆਂ ਹੱਦਾ ਵਿੱਚ, ਡੇਰਾਬੱਸੀ ਜ਼ਿਲ੍ਹਾ ਮੋਹਾਲੀ (ਪੰਜਾਬ) ਡੇਰਾਬੱਸੀ ਜ਼ਿਲ੍ਹਾ ਮੋਹਾਲੀ (ਪੰਜਾਬ)।

ਜਿਵੀ : 05.11.2018

ਸ੍ਰੀਮਤੀ ਕੇਵਲਜੀਤ ਕੌਰ, ਪਤਨੀ ਸ੍ਰੀ ਰਣਜੀਤ ਸਿੰਘ ਫਲੈਂਟ ਨੂੰ. ਏ1/6, 4 ਬੀਆਰ, ਰਲਮੌਹਰ ਸੀਟੀ ਐਕਸਟੇਸ਼ਨ, 21.07.18 ਵਿੱਚ 29,31,692/- & ਤੋਂ ਬਣਦਾ ਵਿਆਜ਼ 31.10.2018 ਗਲਮੋਹਰ ਸਿਟੀ ਐਕਸਟੇਸ਼ਨ, ਤਹਿ, ਡੇਰਾਬੁੱਸੀ, ਐਮਸੀ ਸਿਟੀ ਜਮੀਨ 'ਤੇ ਬਣੀ ਇਮਾਰਤ ਜਿਸ ਦਾ ਖਾਤਾ ਨੂੰ 51/120, ਖਸਰਾ ਨੂੰ 36/1(3-12), 482/49(2-0), 484/50(2-0), 486/51(2-0), 52(4-0), 53(4-0), 61(4-0)

ਪਤਾ 2. ਵੁਮੈਨਿਸ ਵਾਰਡਰੇਬ, ਦੁਕਾਨ ਨੂੰ 11, ਗਲਮੋਹਰ 62(4-0), 63(4-0), 64(4-0), 488/65(2-0), 67(2-0), 68(4-0), 69(2-0), 70(6-2), 71(4-0) ਸੀਟੀ ਐਕਸਟੇਸ਼ਨ, ਤਹਿ. ਡੇਰਾਬੱਸੀ, ਐਮਸੀ ਦੀਆਂ ਹੱਦਾ 0), 424/186(0-5), 406/22(0-1), 408/26(0-14), 410/29(1-5), 37(4-0), 30(2-2) ਵਿੱਚ, ਡੇਰਾਬੱਸੀ ਜ਼ਿਲ੍ਹਾ ਮੋਹਾਲੀ (ਪੰਜਾਬ) 2. ਸ੍ਰੀ ਰਣਜੀਤ 483/49(2-0), 485/50(2-0), 487/51(2-0), 54(4-0), 60(4-0), 489/65(2-0), 72/1(4-8) ਸਿੰਘ ਕਲਨਾ ਪੁੱਤਰ ਸੀ ਅਮਰ ਸਿੰਘ ਕਲਨਾ ਪਤਾ 1. 38(4-0), 39(4-0) - ਹਿੱਸਾ ਹੈ 14/37140 ਜਮੀਨ ਕਿਤੇ 32 ਰਕਬਾ 92 ਬਿੱਗਾ 17 ਬਿਸਵਾ ਫਲੈਂਟ ਨੂੰ . ਏ-1/6, 4 ਬੈਂਡ ਰੂਮ, ਗਲਮੋਹਰ ਸੀਟੀ ਅਰਥਾਤ 0 ਬਿੰਗਾ 0 ਵਿਸਵਾ 14 ਬਿਸਵਾਸੀ ਜਿਸ ਦਾ ਅਪਾਰਟਮੈੱਟ ਨੂੰ . ਏ 1/6, 4 ਬੀਆਰ, ਐਕਸਟੇਸ਼ਨ, ਤਹਿ. ਡੇਰਾਬੱਸੀ, ਐਮਸੀ ਦੀਆਂ ਹੱਦਾ ਵਿੱਚ, ਗੁਲਮੋਹਰ ਸਿਟੀ ਐਕਸਟੇਸ਼ਨ, ਸਾਧੂਮਾਜਰਾ, ਤਹਿ. ਡੇਰਾਬੱਸੀ, ਐਮਸੀ ਦੀਆਂ ਹੱਦਾ ਵਿੱਚ, ਡੇਰਾ ਬੱਸੀ ਜ਼ਿਲ੍ਹਾ ਮੋਹਾਲੀ (ਪੰਜਾਬ)

ਅਧਿਕਾਰਤ ਅਫ਼ਸਰ, ਇਲਾਹਾਬਾਦ ਬੈਂਕ

## ਕਰਜ਼ਾ ਵਸੂਲੀ ਟਿ੍ਬਿਊਨਲ-1 ਐਸਸੀਓ 33-34-35, ਦੂਸਰੀ ਮਿਜ਼ਿਲ, ਸੈਕਟਰ-17 ਏ, ਚੰਡੀਗੜ੍ਹ

ਫਾਇਲਿੰਗ ਰਿਪਲਾਈ ਤੇ ਅਪੀਰੈਂਸ ਲਈ ਸੈਮਨ (ਸੰਮਨ ਅੰਡਰ ਸੈਕਸ਼ਨ 19(4) ਦੇ ਰਿਕਵਰੀ ਆਫ਼ ਡੈਬਟਸ ਡਿਊ ਟੂ ਬੈਕਸ ਐਂਡ ਫਾਈਨੈਂਸ਼ੀਅਲ

ਇਸਟੀਟਿਊਸ਼ਨਜ਼ ਐਕਟ, 1993 ਦੇ ਸੈਕਸ਼ਨ ਜੋ ਰੂਲਜ਼ 12 ਅਤੇ 13 ਡੈਬਟਸ ਰਿਕਵਰੀ

ਟ੍ਰਿਬਿਊਨਲ (ਪ੍ਰੋਸੀਡਿਊਰ) ਰੂਲਜ਼ ਸਹਿਤ ਪੜ੍ਹਿਆ ਜਾਵੇ। ਸਮੇਂ ਸਮੇਂ 'ਤੇ ਸੋਧੇ ਗਏ ਦੇ ਤਹਿਤ) ਡੀ ਨੰ. 11140 ਓਏ ਨੰ. 812/2018 ਮਿਤੀ 29.10.2018 ਪੀਐਸਬੀ ਬਨਾਮ ਸੁਖਵਿੰਦਰ ਸਿੰਘ ਅਤੇ ਹੋਰ

1. ਨਛੱਤਰ ਕੌਰ ਪਤਨੀ ਸਵ. ਸ੍ਰੀ ਰਤਨ ਸਿੰਘ ਮਰਨ ਤੋਂ ਬਾਅਦ ਅਤੇ ਹੁਣ ਕਾਨੂੰਨੀ ਵਾਰਸਾਂ ਵੱਲੋਂ ਨੁਮਾਇਦਗੀ। ਉ. ਕੂਲਵੈਂਡ ਸਿੰਘ ਪੁੱਤਰ ਸਵ: ਸ੍ਰੀ ਰਤਨ ਸਿੰਘ।

2. ਪ੍ਰੀਥੀਰਾਜ ਸਿੰਘ ਪੁੱਤਰ ਠਾਕੁਰ ਸਿੰਘ ਮਰਨ ਤੋਂ ਬਾਅਦ ਅਤੇ ਹੁਣ ਕਾਨੂੰਨੀ ਵਾਰਸਾਂ ਵੱਲੋਂ ਉ. ਸੂਰਿੰਦਰ ਕੌਰ ਪੁੱਤਨੀ ਸਵ. ਸ੍ਰੀ ਪ੍ਰੀਬੀ ਰਾਜ ਸਿੰਘ ਵਾਸੀ ਪਿੰਡ ਘੁੱਗ, ਤਹਿ. ਤੇ ਜ਼ਿਲ੍ਹਾ

ਅ. ਤਜਿੰਦਰ ਸਿੰਘ ਪੁੱਤਰ ਸਵ: ਸ੍ਰੀ ਰਤਨ ਸਿੰਘ ਦੋਵੇਂ ਵਾਸੀ ਪਿੰਡ ਘੁੱਗ ਤਹਿਸੀਲ ਅਤੇ ਜ਼ਿਲ੍ਹਾ

ਅ. ਰਣਜੀਤ ਕੌਰ ਪੁਤਨੀ ਜਸਪਾਲ ਸਿੰਘ ਪੁਤਰੀ ਸਵਾ. ਸ੍ਰੀ ਪ੍ਰੀਬੀਰਾਜ ਸਿੰਘ ਵਾਸੀ ਪਿੰਡ ਰਜੱਬ, ੲ. ਗੁਰਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰੀ ਸਵ. ਸ੍ਰੀ ਪ੍ਰੀਬੀਰਾਜ ਸਿੰਘ ਵਾਸੀ ਪਿੰਡ

ਤੇਜੋਵਾਲ, ਨੇੜੇ ਬੁਲੋਵਾਲ, ਹੁਸ਼ਿਆਰਪੁਰ। ਸ. ਰਾਜਵੰਤ ਕੌਰ ਪਤਨੀ ਵਤਿਹ ਸਿੰਘ ਪੁੱਤਰੀ ਸਵ. ਸ੍ਰੀ ਪ੍ਰੀਬੀਰਾਜ ਸਿੰਘ। ਹ. ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ **ਪੁੱਤਰੀ ਸਵ. ਸ੍ਰੀ ਪ੍ਰੀਬੀਰਾਜ ਸਿੰਘ** ਵਾਸੀ ਪਿੰਡ ਰਾਹਿਮਪੁਰ, ਡਾਕ, ਮੁਸਤਵਾਪੁਰ, ਜਲੰਧਰ।

ਕ. ਜਗੀਰ ਕੌਰ ਪਤਨੀ ਕਰਮਜੀਤ ਸਿੰਘ ਪੁੱਤਰੀ ਸਵ. ਸ੍ਰੀ ਪ੍ਰੀਬੀਰਾਜ ਸਿੰਘ ਵਾਸੀ ਪਿੰਡ ਰਜਬ, ਡਾਕ. ਮਸਤਵਾਪਰ, ਜਲੰਧਰ। ਖ. ਹਰਮਿੰਦਰ ਕੌਰ ਪਤਨੀ ਜਤਿੰਦਰ ਸਿੰਘ ਪੁੱਤਰੀ ਸਵ. ਸੀ ਪੀਥੀਰਾਜ ਵਾਸੀ ਪਿੰਡ ਸਦਾਨਾ.

ਮੈਂ ਇਹ ਨਿਰਦੇਸ਼ ਦਿੰਦਾ ਹਾਂ ਕਿ ਉਪਰੋਕਤ ਕੇਸ ਅਸਲ ਰੂਪ 'ਚ ਇਸ ਟ੍ਰਿਬਿਊਨਲ ਸਨਮੁੱਖ ਰਿਕਵਰੀ ਆਫ ਡੈਬਟਸ ਡਿਊ ਟੂ ਬੈਂਕਸ ਐਂਡ ਫਾਈਨੈੱਸ਼ੀਅਲ ਇਸਟੀਟਿਊਸ਼ਨਜ਼ ਐਕਟ, 1993 ਦੇ ਸੈਕਸ਼ਨ 19 ਤਹਿਤ ਰੂ. 16,53,887/- ਦੀ ਵਸੂਲੀ ਲਈ ਦਾਇਰ ਕੀਤਾ ਗਿਆ ਸੀ। ਇਸ ਦੀ ਸਧਾਰਨ ਤਰੀਕੇ ਨਾਲ ਪੈਰਵੀ ਨਹੀਂ ਹੋ ਸਕਦੀ ਇਸ ਕਰਕੇ ਤੁਹਾਨੂੰ ਇਸ ਪ੍ਰਕਾਸ਼ਨਾਂ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਟਿਬਿਊਨਲ ਸਨਮੁੱਖ ਮਿਤੀ 28.01.2019 ਨੂੰ ਸਵੇਰੇ 10.30 ਵਜੇ ਤੱਕ ਪੇਸ਼ ਹੋਵੇਂ। ਤੁਹਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਤੁਸੀਂ ਉਪਰੋਕਤ ਦੱਸੀ ਮਿਤੀ ਨੂੰ ਗੈਰ ਹਾਜ਼ਰ ਹੁੰਦੇ ਹੋ ਤਾਂ ਕੇਸ ਦੀ ਸਣਵਾਈ ਕਰ ਦਿੱਤੀ ਜਾਵੇਗੀ।

ਦਿੱਤਾ ਗਿਆ ਮੇਰੇ ਹਸਤਾਖਰ ਅਤੇ ਇਸ ਟਿਬਿਊਨਲ ਦੀ ਮੋਹਰ ਤਹਿਤ 27 ਅਕਤੂਬਰ 2018 ਨੂੰ। ਬਾ ਹੁਕਮ ਟ੍ਰਿਬਿਊਨਲ, ਰਜਿਸਟਰਾਰ

ਡੀਆਰਟੀ-1, ਚੰਡੀਗੜ੍ਹ